

ਮਃ ੩ ॥ ਕਾਲੁ ਮਾਰਿ ਮਨਸਾ ਮਨਹਿ ਸਮਾਣੀ ਅੰਤ–  
ਰਿ ਨਿਰਮਲੁ ਨਾਉ ॥ ਅਨਦਿਨੁ ਜਾਗੈ ਕਦੇ ਨ ਸੋਵੈ  
ਸਹਜੇ ਅੰਮ੍ਰਿਤੁ ਪਿਆਉ ॥ ਮੀਠਾ ਬੋਲੇ ਅੰਮ੍ਰਿਤ ਬਾਣੀ  
ਅਨਦਿਨੁ ਹਰਿ ਗੁਣ ਗਾਉ ॥ ਨਿਜ ਘਰਿ ਵਾਸਾ  
ਸਦਾ ਸੋਹਦੇ ਨਾਨਕ ਤਿਨ ਮਿਲਿਆ ਸੁਖੁ ਪਾਉ ॥੨॥  
ਪਉੜੀ ॥ ਹਰਿ ਧਨੁ ਰਤਨ ਜਵੇਹਰੀ ਸੋ ਗੁਰਿ ਹਰਿ  
ਧਨੁ ਹਰਿ ਪਾਸਹੁ ਦੇਵਾਇਆ ॥ ਜੇ ਕਿਸੈ ਕਿਹੁ ਦਿਸਿ  
ਆਵੈ ਤਾ ਕੋਈ ਕਿਹੁ ਮੰਗਿ ਲਏ ਅਕੈ ਕੋਈ ਕਿਹੁ  
ਦੇਵਾਏ ਏਹੁ ਹਰਿ ਧਨੁ ਜੋਰਿ ਕੀਤੈ ਕਿਸੈ ਨਾਲਿ ਨ  
ਜਾਇ ਵੰਡਾਇਆ ॥ ਜਿਸ ਨੋ ਸਤਿਗੁਰ ਨਾਲਿ ਹਰਿ  
ਸਰਧਾ ਲਾਏ ਤਿਸੁ ਹਰਿ ਧਨ ਕੀ ਵੰਡ ਹਥਿ ਆਵੈ  
ਜਿਸ ਨੋ ਕਰਤੈ ਧੁਰਿ ਲਿਖਿ ਪਾਇਆ ॥ ਇਸੁ ਹਰਿ  
ਧਨ ਕਾ ਕੋਈ ਸਰੀਕੁ ਨਾਹੀ ਕਿਸੈ ਕਾ ਖਤੁ ਨਾਹੀ  
ਕਿਸੈ ਕੈ ਸੀਵ ਬੰਨੈ ਰੋਲੁ ਨਾਹੀ ਜੇ ਕੋ ਹਰਿ ਧਨ ਕੀ  
ਬਖੀਲੀ ਕਰੇ ਤਿਸ ਕਾ ਮੁਹੁ ਹਰਿ ਚਹੁ ਕੁੰਡਾ ਵਿਚਿ  
ਕਾਲਾ ਕਰਾਇਆ ॥ ਹਰਿ ਕੇ ਦਿਤੇ ਨਾਲਿ ਕਿਸੈ  
ਜੇਰੁ ਬਖੀਲੀ ਨ ਚਲਈ ਦਿਹੁ ਦਿਹੁ ਨਿਤ ਨਿਤ ਚੜੈ  
ਸਵਾਇਆ ॥੯॥ ਸਲੋਕ ਮਃ ੩ ॥ ਜਗਤੁ ਜਲੰਦਾ  
ਰਖਿ ਲੈ ਆਪਣੀ ਕਿਰਪਾ ਧਾਰਿ ॥ ਜਿਤੁ ਦੁਆਰੈ  
ਉਬਰੈ ਤਿਤੈ ਲੈਹੁ ਉਬਾਰਿ ॥ ਸਤਿਗੁਰਿ ਸੁਖੁ ਵੇਖ–  
ਲਿਆ ਸਚਾ ਸਬਦੁ ਬੀਚਾਰਿ ॥ ਨਾਨਕ ਅਵਰੁ ਨ  
ਸੁਝਈ ਹਰਿ ਬਿਨੁ ਬਖਸਣਹਾਰੁ ॥੧॥ ਮਃ ੩ ॥  
ਹਉਮੈ ਮਾਇਆ ਮੋਹਣੀ ਦੂਜੈ ਲਗੈ ਜਾਇ ॥ ਨਾ ਇਹੁ  
ਮਾਰੀ ਨ ਮਰੈ ਨਾ ਇਹੁ ਹਟਿ ਵਿਕਾਇ ॥ ਗੁਰ ਕੈ  
ਸਬਦਿ ਪਰਜਾਲੀਐ ਤਾ ਇਹੁ ਵਿਚਹੁ ਜਾਇ ॥ ਤਨੁ  
ਮਨੁ ਹੋਵੈ ਉਜਲਾ ਨਾਮੁ ਵਸੈ ਮਨਿ ਆਇ ॥ ਨਾਨਕ  
ਮਾਇਆ ਕਾ ਮਾਰਣੁ ਸਬਦੁ ਹੈ ਗੁਰਮੁਖਿ ਪਾਇਆ  
ਜਾਇ ॥੨॥ ਪਉੜੀ ॥ ਸਤਿਗੁਰ ਕੀ ਵਡਿਆਈ  
ਸਤਿਗੁਰਿ ਦਿਤੀ ਧੁਰਹੁ ਹੁਕਮੁ ਬੁਝਿ ਨੀਸਾਣੁ ॥ ਪੁਤੀ  
ਭਾਤੀਈ ਜਾਵਾਈ ਸਕੀ ਅਗਹੁ ਪਿਛਹੁ ਟੋਲਿ ਡਿਠਾ  
ਲਾਹਿਓਨੁ ਸਭਨਾ ਕਾ ਅਭਿਮਾਨੁ ॥ ਜਿਥੈ ਕੋ ਵੇਖੈ  
ਤਿਥੈ ਮੇਰਾ ਸਤਿਗੁਰੁ ਹਰਿ ਬਖਸਿਓਸੁ ਸਭੁ ਜਹਾਨੁ ॥  
ਜਿ ਸਤਿਗੁਰੁ ਨੋ ਮਿਲਿ ਮੰਨੇ ਸੁ ਹਲਤਿ ਪਲਤਿ ਸਿਝੈ  
ਜਿ ਵੇਮੁਖੁ ਹੋਵੈ ਸੁ ਫਿਰੈ ਭਰਿਸਟ ਥਾਨੁ ॥

ਜਨ ਨਾਨਕ ਕੈ ਵਲਿ ਹੋਆ ਮੇਰਾ ਸੁਆਮੀ ਹਰਿ ਸਜਣ  
ਪੁਰਖੁ ਸੁਜਾਨੁ ॥ ਪਉਂਦੀ ਭਿਤਿ ਦੇਖਿ ਕੈ ਸਭਿ ਆਇ  
ਪਏ ਸਤਿਗੁਰ ਕੀ ਪੈਰੀ ਲਾਹਿਓਨੁ ਸਭਨਾ ਕਿਆਹੁ  
ਮਨਹੁ ਗੁਮਾਨੁ ॥੧੦॥ ਸਲੋਕ ਮਃ ੧ ॥ ਕੋਈ ਵਾਹੋ  
ਕੋ ਲੁਣੈ ਕੋ ਪਾਏ ਖਲਿਹਾਨਿ ॥ ਨਾਨਕ ਏਵ ਨ ਜਾ–  
ਪਈ ਕੋਈ ਖਾਇ ਨਿਦਾਨਿ ॥੧॥ ਮਃ ੧ ॥ ਜਿਸੁ  
ਮਨਿ ਵਸਿਆ ਤਰਿਆ ਸੋਇ ॥ ਨਾਨਕ ਜੋ ਭਾਵੈ  
ਸੋ ਹੋਇ ॥੨॥ ਪਉੜੀ ॥ ਪਾਰਬ੍ਰਹਮਿ ਦਇਆਲਿ  
ਸਾਗਰੁ ਤਾਰਿਆ ॥ ਗੁਰਿ ਪੂਰੈ ਮਿਹਰਵਾਨਿ ਭਰਮੁ  
ਭਉ ਮਾਰਿਆ ॥ ਕਾਮ ਕ੍ਰੋਧੁ ਬਿਕਰਾਲੁ ਦੁਤ ਸਭਿ  
ਹਾਰਿਆ ॥ ਅੰਮ੍ਰਿਤੁ ਨਾਮੁ ਨਿਧਾਨੁ ਕੰਠਿ ਉਰਿ ਧਾ–  
ਰਆ ॥ ਨਾਨਕ ਸਾਧੂ ਸੰਗਿ ਜਨਮੁ ਮਰਣੁ ਸਵਾਰਿਆ  
॥੧੧॥

mehla 3.  
kal mar mansa maneh samaṇi anṭar nirmal na-o.  
an-din yage kaḏe na sove sehye amrit pi-a-o.  
mitha bole amrit baṇi an-din jar gun ga-o.  
niy ghar vasa sada sohḏe Nanak ṭin mili-a sukḯ pa-  
o. ॥2॥  
pa-orji.  
jar Dhan raṭan yaveari so gur jar Dhan jar pashu  
deva-i-a.  
ye kise kihu dis ave ṭa ko-i kihu mang la-e ake ko-i  
kihu deva-e eu jar Dhan yor kiṭe kise nal na ya-e  
vanda-i-a.  
yis no satgur nal jar sarDha la-e ṭis jar Dhan ki  
vand jath ave yis no karte Dhur likḯ pa-i-a.  
is jar Dhan ka ko-i sarik naji kise ka kḯat naji kise  
ke siv banne rol naji ye ko jar Dhan ki bakḯjili kare  
ṭis ka muhu jar chaju kunda vich kala kara-i-a.  
jar ke dite nal kise yor bakḯjili na chal-i dihu dihu  
niṭ niṭ charje sava-i-a. ॥9॥  
shlok mehla 3.  
yagaṭ yalanda rakḯ le apṇi kirpa Dhar.  
yiṭ du-are ubre ṭiṭe lehu ubar.  
satgur sukḯ vekḯjali-a sacha sabaḏ bichar.  
Nanak avar na suyh-i jar bin bakḯsanjar. ॥1॥  
mehla 3.  
ha-ume ma-i-a mohṇi duye lage ya-e.  
na ih mari na mare na ih jat vika-e.  
gur ke sabaḏ paryali-e ṭa ih vichaju ya-e.  
ṭan man jove uyla nam vase man a-e.  
Nanak ma-i-a ka maraṇ sabaḏ he gurmukḯ pa-i-a  
ya-e. ॥2॥  
pa-orji.  
satgur ki vadi-a-i satgur diṭi Dharaju juk’m buyh  
nisaṇ.  
puṭi bhaṭi-i yava-i saki agaju pichhaju tol diṭha laji-  
on sabhna ka abjiman.  
yithe ko vekḯje ṭithe mera satguru jar bakḯsi-os sabh  
yajan.  
ye satgur no mil manne so jalaṭ palaṭ siyhe ye  
vemukḯ jove so fire bharisat than.

Página 854

yan Nanak ke val jo-a mera su-ami jar sean purakḯ  
suyan.  
pa-udī bjit dekḯ ke sabh a-e pa-e satgur ki peri laji-  
on sabhna ki-aju manhu guman. ॥10॥  
shlok mehla 1.  
ko-i vaje ko lune ko pa-e kjalian.  
Nanak ev na yap-i ko-i kja-e niḏan. ॥1॥  
mehla 1.  
yis man vasi-a ṭari-a so-e.  
Nanak yo bhave so jo-e. ॥2॥  
pa-orji.  
parbarahm ḏa-i-al sagar ṭari-a.  
gur pure mijarvan bharam bha-o mari-a.  
kam kroDh bikral duṭ sabh jari-a.  
amrit nam niDhan kanthh ur Dhari-a.  
Nanak saDhu sang yanam maraṇ savari-a. ॥11॥

**Mejl Guru Amar Das, Tercer Canal Divino.**

El temor a la muerte desaparece, el deseo interior también y la mente es elevada en el Nombre Inmaculado del Señor. Uno se conserva despierto en Dios, nunca duerme y bebe el Néctar Ambrosial, su hablar es dulce y sus palabras son Néctar. Día y noche él canta las Gloriosas Alabanzas del Señor. Él habita en el Hogar de su propio ser y para siempre se ve Bello; Conociéndolo *Nanak* encuentra la Paz. (2)

**Pauri**

El Nombre del Señor es la Joya, la Perla, con la que el Señor nos bendice a través del *Guru*. Si ves alguna riqueza en alguien, puedes preguntarle, pero las Riquezas del Señor no se comparten forzando la voluntad del que las tiene.

Sólo aquél que tiene el Destino inscrito así por Dios, y a aquél a quien Dios bendice, permitiendo que viva una Devoción Verdadera hacia el *Guru*, puede obtener este tipo de riquezas. De esas riquezas nadie es accionista, nadie tiene un uso exclusivo, no se puede hacer contienda alguna, pues quien sea que habla mal de las Riquezas del Señor es maldecido. A aquél a quien el Señor bendice, nadie lo puede transgredir o calumniar, por el contrario, su Gloria se incrementa cada día. (9)

**Shlok, Mejl Guru Amar Das, Tercer Canal Divino.**

El mundo está en llamas; oh Dios, sálvalo por Misericordia. Por cualquier forma en la que lleguemos a Ti, Sálvanos, por favor. El *Guru* Verdadero ha revelado que aquél que medite en la Palabra Verdadera del *Shabd*, estará siempre en Paz.

*Nanak* no conoce a nadie más que al Señor, el Señor que perdona nuestras faltas. (1)

**Mejl Guru Amar Das, Tercer Canal Divino.**

Llenos de egoísmo, debido a la fascinación por *Maya*, nos apegamos al otro, a la dualidad. Aquélla, no puede ser destruida ni vendida a otro, pero si uno le pone la antorcha de la Palabra del *Shabd* del *Guru*, entonces solita se va. El cuerpo y la mente se vuelven inmaculados, y uno enaltece el Nombre del Señor, el *Naam*, en la mente. Dice *Nanak*, es a través de la Palabra del *Shabd* que *Maya* es desterrada, y esa Palabra uno La obtiene del *Guru*. (2)

**Pauri**

El *Guru* Verdadero fue bendecido por su Señor con la Gloria y esa fue la Voluntad de Dios. El Señor puso a prueba a sus hijos, sobrinos, yernos y parientes, pero el ego de todos no pudo ser más humilde que el del *Guru*. A donde sea que uno ve, ahí uno ve al *Guru* Verdadero; el Señor bendice al *Guru* con las riquezas del mundo entero.

Aquél que cree en el *Guru* Verdadero, es salvado aquí y aquí después.

Aquél que Le voltea la espalda, acaba vagando en lugares malditos.

**P. 854**

El Señor está a lado de *Nanak*, Su Sirviente; sí, el Ser Sabio, Cósmico, el Amigo, el Maestro.

Viendo la Bondad del *Guru* todos se postraron a Sus Pies y Él los liberó de su ego. (10)

**Shlok, Mejl Guru Nanak, Primer Canal Divino.**

Alguien prepara la tierra, alguien más la cosecha y otro más la guarda en el granero, pero nadie sabe quién se comerá el grano al final. (1)

**Mejl Guru Nanak, Primer Canal Divino.**

Aquél que tiene a Dios en su mente, es emancipado, pero sólo ocurre, oh, Dice *Nanak*, lo que el Señor decreta. (2)

**Pauri**

El Señor Compasivo y Trascendente me ha llevado a través del mar de la existencia; sí, mi *Guru* Perfecto y Benévolo me ha liberado de mi duda y de mis miedos. Los enemigos malignos y salvajes como la lujuria y el enojo han sido vencidos, y ahora atesoro el Nombre del Señor en mi corazón y en mis labios. Dice *Nanak*, mi nacimiento y mi muerte han sido bendecidos en la *Saad Sangat*, la *Sociedad de los Santos*. (11)

ਸਲੋਕ ਮਃ ੩ ॥ ਜਿਨੀ ਨਾਮੁ ਵਿਸਾਰਿਆ ਕੁਤੇ ਕਹਣ ਕਹੰਨ੍ ॥ ਪੰਚ ਚੋਰ ਤਿਨਾ ਘਰੁ ਮੁਹਨ੍ ਹਉਮੈ ਅੰਦਰਿ ਸਹੰਨ੍ ॥ ਸਾਕਤ ਮੁਠੇ ਦੁਰਮਤੀ ਹਰਿ ਰਸੁ ਨ ਜਾਣ-ਹੰਨ੍ ॥ ਜਿਨੀ ਅੰਮ੍ਰਿਤੁ ਭਰਮਿ ਲਟਾਇਆ ਬਿਖੁ ਸਿਉ ਰਚਹਿ ਰਚੰਨ੍ ॥ ਦੁਸਟਾ ਸੇਤੀ ਪਿਰਹਤੀ ਜਨੁ ਸਿਉ ਵਾਦੁ ਕਰੰਨ੍ ॥ ਨਾਨਕ ਸਾਕਤ ਨਰਕ ਮਹਿ ਜਮਿ ਬਧੇ ਦੁਖ ਸੁਹੰਨ੍ ॥ ਪਇਐ ਕਿਰਤਿ ਕਮਾਵਦੇ ਜਿਵ ਰਾਖਹਿ ਤਿਵੈ ਰਹੰਨ੍ ॥੧॥ ਮਃ ੩ ॥ ਜਿਨੀ ਸਤਿਗੁਰੁ ਸੇਵਿਆ ਤਾਣੁ ਨਿਤਾਣੈ ਤਿਸੁ ॥ ਸਾਸਿ ਗਿਰਾਸਿ ਸਦਾ ਮਨਿ ਵਸੈ ਜਮੁ ਜੋਹਿ ਨ ਸੋਕੈ ਤਿਸੁ ॥ ਹਿਰਦੈ ਹਰਿ ਹਰਿ ਨਾਮੁ ਰਸੁ ਕਵਲਾ ਸੇਵਕਿ ਤਿਸੁ ॥ ਹਰਿ ਦਾਸਾ ਕਾ ਦਾਸੁ ਹੋਇ ਪਰਮ ਪਦਾਰਥੁ ਤਿਸੁ ॥ ਨਾਨਕ ਮਨਿ ਤਨਿ ਜਿਸੁ ਪ੍ਰਭੁ ਵਸੈ ਹਉ ਸਦ ਕਰਬਾਣੈ ਤਿਸੁ ॥ ਜਿਨੁ ਕਉ ਪੁਰਬਿ ਲਿਖਿਆ ਰਸੁ ਸੰਤ ਜਨਾ ਸਿਉ ਤਿਸੁ ॥੨॥ ਪਉੜੀ ॥ ਜੋ ਬੋਲੇ ਪੂਰਾ ਸਤਿਗੁਰੁ ਸੋ ਪਰਮ-ਸਰਿ ਸੁਣਿਆ ॥ ਸੋਈ ਵਰਤਿਆ ਜਗਤੁ ਮਹਿ ਘਟਿ ਘਟਿ ਮੁਖਿ ਭਣਿਆ ॥ ਬਹੁਤੁ ਵਡਿਆਈਆ ਸਾਹਿਬੈ ਨਹ ਜਾਹੀ ਗਈਆ ॥ ਸਚੁ ਸਹਜੁ ਅਨਦੁ ਸਤਿਗੁਰੁ ਪਾਸਿ ਸਚੀ ਗੁਰ ਮਣੀਆ ॥ ਨਾਨਕ ਸੰਤੁ ਸਵਾਰੇ ਪਾਰਬ੍ਰਹਮਿ ਸਚੇ ਜਿਉ ਬਣਿਆ ॥੧੨॥ ਸਲੋਕ ਮਃ ੩ ॥ ਅਪਣਾ ਆਪੁ ਨ ਪਛਾਣਈ ਹਰਿ ਪ੍ਰਭੁ ਜਾਤਾ ਦੁਰਿ ॥ ਗੁਰ ਕੀ ਸੇਵਾ ਵਿਸਰੀ ਕਿਉ ਮਨੁ ਰਹੈ ਹਜੁਰਿ ॥ ਮਨਮੁਖਿ ਜਨਮੁ ਗਵਾਇਆ ਝੂਠੈ ਲਾਲਚਿ ਕੂਰਿ ॥ ਨਾਨਕ ਬਖਸਿ ਮਿਲਾਇਅਨੁ ਸਚੈ ਸਬਦਿ ਹਦੁਰਿ ॥੧॥ ਮਃ ੩ ॥ ਹਰਿ ਪ੍ਰਭੁ ਸਚਾ ਸੋਹਿਲਾ ਗੁਰ-ਮੁਖਿ ਨਾਮੁ ਗੋਵਿੰਦੁ ॥ ਅਨਦਿਨੁ ਨਾਮੁ ਸਲਾਹਣਾ ਹਰਿ ਜਪਿਆ ਮਨਿ ਆਨੰਦੁ ॥ ਵਡਭਾਗੀ ਹਰਿ ਪਾਇਆ ਪੂਰਨੁ ਪਰਮਾਨੰਦੁ ॥ ਜਨੁ ਨਾਨਕ ਨਾਮੁ ਸਲਾਹਿਆ ਬਹੁਤਿ ਨ ਮਨਿ ਤਨਿ ਭੰਗੁ ॥੨॥

ਸ਼ਲੋਕ ਮਹਾਤਮਾ ਜਗਦੀਸ਼ ਸ਼ਰਣਾਧਿਕਾਰੀ

ਪਉੜੀ ॥ ਕੋਈ ਨਿੰਦਕੁ ਹੋਵੈ ਸਤਿਗੁਰੁ ਕਾ ਫਿਰਿ ਸਰਣਿ ਗੁਰੁ ਆਵੈ ॥ ਪਿਛਲੇ ਗੁਨਹ ਸਤਿਗੁਰੁ ਬਖਸਿ ਲਏ ਸਤਸੰਗਤਿ ਨਾਲਿ ਰਲਾਵੈ ॥ ਜਿਉ ਮੀਹਿ ਵਠੈ ਗਲੀਆ ਨਾਲਿਆ ਟੋਭਿਆ ਕਾ ਜਲੁ ਜਾਇ ਪਵੈ ਵਿਚਿ ਸੁਰਸਰੀ ਸੁਰਸਰੀ ਮਿਲਤੁ ਪਵਿਤੁ ਪਾਵਨੁ ਹੋਇ ਜਾਵੈ ॥ ਏਹੁ ਵਡਿਆਈ ਸਤਿਗੁਰੁ ਨਿਰਵੈਰ ਵਿਚਿ ਜਿਤੁ ਮਿਲਿਐ ਤਿਸਨਾ ਭੁਖ ਉਤਰੈ ਹਰਿ ਸਾਂਤਿ ਤਤ ਆਵੈ ॥ ਨਾਨਕ ਇਹੁ ਅਚਰਜੁ ਦੇਖਹੁ ਮੇਰੇ ਹਰਿ ਸਚੇ ਸਾਹ ਕਾ ਜਿ ਸਤਿਗੁਰੂ ਨੋ ਮਨੈ ਸੁ ਸਭਨਾ ਭਾਵੈ ॥੧੩॥੧॥ ਸੁਧੁ ॥

ਬਿਲਾਵਲੁ ਬਾਣੀ ਭਗਤਾ ਕੀ ॥ ਕਬੀਰ ਜੀਉ ਕੀ ਾਉ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥

ਐਸੇ ਇਹੁ ਸੰਸਾਰੁ ਪੇਖਨਾ ਰਹਨੁ ਨ ਕੋਊ ਪਈਹੈ ਰੇ ॥ ਸੁਧੈ ਸੁਧੈ ਰੇਗਿ ਚਲਹੁ ਤੁਮ ਨਤਰ ਕੁਧੋਕਾ ਦਿਵਈਹੈ ਰੈ ॥੧॥ ਰਹਾਉ ॥ ਬਾਰੇ ਬੁਢੇ ਤਰਨੈ ਭਈਆ ਸਭਹੁ ਜਮੁ ਲੈ ਜਈਹੈ ਰੇ ॥ ਮਾਨਸੁ ਬਪੁਰਾ ਮਸਾ ਕੀਨੈ ਮੀਚੈ ਬਿਲਈਆ ਖਈਹੈ ਰੇ ॥੧॥ ਧਨਵੰਤੈ ਅਰੁ ਨਿਰਧਨ ਮਨਈ ਤਾ ਕੀ ਕਛੁ ਨ ਕਾਨੀ ਰੇ ॥ ਰਾਜਾ ਪਰਜਾ ਸਮ ਕਰਿ ਮਾਰੈ ਐਸੈ ਕਾਲੁ ਬਡਾਨੀ ਰੇ ॥੨॥ ਹਰਿ ਕੇ ਸੇਵਕੁ ਜੋ ਹਰਿ ਭਾਏ ਤਿਨੁ ਕੀ ਕਥਾ ਨਿਰਾਰੀ ਰੇ ॥ ਆਵਹਿ ਨ ਜਾਹਿ ਨ ਕਬਹੂ ਮਰਤੇ ਪਾਰਬ੍ਰਹਮੁ ਸੰਗਾਰੀ ਰੇ ॥੩॥ ਪ੍ਰਤੁ ਕਲਤੁ ਲਛਿਮੀ ਮਾਇਆ ਇਵੈ ਤਜਹੁ ਜੀਅ ਜਾਨੀ ਰੇ ॥ ਕਹਤੁ ਕਬੀਰੁ ਸੁਨਹੁ ਰੇ ਸੰਤਹੁ ਮਿਲਿਹੈ ਸਾਰਿਗਪਾਨੀ ਰੇ ॥੪॥੧॥

shlok mehla 3.
yin<sup>H</sup>i nam visari-a kurje kajan kaja<sup>N</sup>ni<sup>H</sup>.
panch chor tina ghar muhni<sup>H</sup> ja-ume andar sa<sup>N</sup>ni<sup>H</sup>.
sakat muthe durmati jar ras na yana<sup>N</sup>ni<sup>H</sup>.
yin<sup>H</sup>i amrit bharam luta-i-a bikj si-o racheh racha<sup>N</sup>ni<sup>H</sup>.
dusta seti pirjarji yan si-o vad kara<sup>N</sup>ni<sup>H</sup>.
Nanak sakat narak meh yam baDhe dukj saja<sup>N</sup>ni<sup>H</sup>.
pa-i-e kirat kamavde yiv rakjaji tive raja<sup>N</sup>ni<sup>H</sup>.
॥1॥
mehla 3.
yin<sup>H</sup>i satgur sevi-a tan nitane tis.
sas giras sada man vase yam yohi na sake tis.
hirde jar jar nam ras kavla sevak tis.
jar dasa ka das jo-e param padarath tis.
Nanak man tan yis parabh vase ja-o sad kurbane tis.
yin<sup>H</sup> ka-o purab likji-a ras sant yana si-o tis.
॥2॥
pa-orji.
yo bole pura satguru so parmesar suni-a.
so-i varti-a yagat meh ghat ghat mukj bhani-a.
bajut vadi-a-i-a sajibe nah yaji gani-a.
sach sahy anad satguru pas sachi gur mani-a.
Nanak sant savare parbarahm sache yi-o bani-a.
॥12॥
shlok mehla 3.
apna ap na pachhan-i jar parabh yata dur.
gur ki seva visri ki-o man raje heur.
manmukj yanam gava-i-a yhuthe lalach kur.
Nanak bakjas mila-i-an sache sabad jadur.
॥1॥
mehla 3.
jar parabh sacha sohila gurmukj nam govind.
an-din nam salahna jar yapi-a man anand.
vad**h**agi jar pa-i-a puran parmanand.
yan Nanak nam sajali-a bajurh na man tan bhang.
॥2॥

Página 855

pa-orji.
ko-i nindak jove satguru ka fir saran gur ave.
pichhle gunah satgur bakjas la-e satsangat nal ralave.
yi-o miji vuthe gali-a nali-a tobji-a ka yal ya-e pave vich sursari sursari milat pavitar pavan jo-e yave.
e vadi-a-i satgur nirver vich yit mili-e tisna bhukj utre jar sa<sup>N</sup>t tarh ave.
Nanak ih achre dekjhu mere jar sache sah ka ye satguru no manne so sabhna<sup>N</sup> bhave.
॥13॥1॥ suDh.
bilaval bani bhagta ki.
kabar yi-o ki
ik-o<sup>N</sup>kar sat nam karta purakj gur parsad.
eso ih sansar pekjna rajan na ko-u pa-ihe re.
suDhe suDhe reg chalhu tum natar kuDhka diva-ihe re.
॥1॥ raja-o.
bare budhe tarune bha-i-a sab**h**hu yam le ya-ihe re.
manas bapura musa kino mich bila-i-a kja-ihe re.
॥1॥
Dhanvanta ar nirDhan man-i ta ki kachhu na kani re.
rea parya sam kar mare eso kal badani re.
॥2॥
jar ke sevak yo jar bha-e tin<sup>H</sup> ki katha nirari re.
avaji na yaji na kabhu mar**t**e parbarahm sangari re.
॥3॥
putar kaltar lachhimi ma-i-a ihe teaju yi-a yani re.
kajat kabir sunhu re santaju milihe sarigpani re.
॥4॥1॥

**Shlok, Mejl Guru Amar Das, Tercer Canal Divino.**

Los que han abandonado el Nombre del Señor son proclamados falsos en Su Corte.

El hogar de su mente es ultrajado por los cinco ladrones y el ego penetra también.

Ellos no saben de la Esencia del Señor, engañados por su naturaleza malvada. Están apegados al veneno y la duda hace que el Néctar se pierda.

Ellos aman a los malvados y arguyen con los Santos. Dice *Nanak*, los amantes de *Maya* son echados a la oscuridad y aprisionados por la muerte sufren y se lamentan.

Ellos actúan con sus instintos, Eres sólo Tú, oh Dios, Quien los mantiene así. (1)

**Mejl Guru Amar Das, Tercer Canal Divino.**

El que sirve al Guru Verdadero se vuelve humilde, aun cuando se le confieren los poderes.

Conservan al Señor siempre en su mente y no entran en la mira de la muerte.

El Nombre del Señor es enriquecido en su corazón y *Maya* se convierte en su esclavo.

Él es el Esclavo de los Esclavos del Señor y así es bendecido con el Estado de Supremo Éxtasis.

*Nanak* ofrece su ser en sacrificio a aquél que atesora a Dios en su cuerpo y en su mente.

Sí, sólo aquéllos que lo tiene inscrito en su Destino viven en Comunión con los Santos. (2)

**Pauri**

Eso que el Guru Verdadero recita, eso el Señor lo escucha.

La Palabra del *Shabd* del *Guru* prevalece en el mundo entero, y cada labio La recita. El Mérito de nuestro Señor es Inmenso; Su Alabanza es Inefable. El Verdadero *Guru* habita en la Verdad, la Paz, en el Éxtasis, y a todos bendice con la Joya Verdadera de Su Instrucción. Dice *Nanak*, el Santo es embellecido por el Señor Supremo, y así se vuelve como el Verdadero Señor. (12)

**Shlok, Mejl Guru Amar Das, Tercer Canal Divino.**

Uno no conoce su Ser Superior, y piensa que el Señor está lejos.

Si uno abandona el Servicio del *Guru*, ¿cómo puede la mente vivir en la Presencia del Señor? El arrogante pierde el mérito de la forma humana poseído por la avaricia y la falsedad, pero el Señor Mismo lo perdona, y a través de la Palabra Verdadera, lo conduce hasta Su Presencia. (1)

**Mejl Guru Amar Das, Tercer Canal Divino.**

Bendita es la Alabanza del Señor; por la Gracia del Guru uno contempla Su Nombre,

y habitando en Él, su mente entra en Éxtasis. Es por una buena fortuna que uno obtiene al Dios Perfecto y de Éxtasis, el Sirviente *Nanak* alaba el *Naam*, su mente y cuerpo nunca más serán sacudidos. (2)
**P. 855.**

**Pauri**

Si alguien calumnia al Guru Verdadero y después busca su Santuario,

sus errores son perdonados por el *Guru* y Él Mismo lo Bendice con la Congregación de los Santos. Así como la lluvia que cae en forma de río y que desemboca en el Ganges, se purifica, así también, si encontramos al *Guru* Verdadero y Sin Venganza, nos purificamos, se calma nuestra ansiedad, y la Paz, instantáneamente, se establece en nosotros. Dice *Nanak*, ve esta Maravilla de mi Rey Verdadero, a aquél que el *Guru* ama, ese ser es amado por el mundo entero. (13-1)

**Un Dios Creador del Universo, por la Gracia del Verdadero Guru**

**Bilawal, Palabras de los Bhaktas, Kabir-yi.**

El mundo es un estrado y nadie se queda ahí más que por momento muy corto.

Camina entonces por el Sendero de Rectitud, de otra forma serás también empujado. (1-Pausa)

Ni en la niñez, ni en la juventud, ni en ninguna edad, uno se encuentra a salvo de las garras de la muerte. El hombre es como un ratón y el gato de la muerte se lo devora al final. (1)

Podrá ser rico o pobre, pero el gato se lo devora de todas formas.

Destruye a los reyes y a los súbditos; ese es el poder de la muerte. (2)

La vida de los Sirvientes de Dios, aquéllos a quienes el Señor ama, es muy misteriosa.

Ellos ni vienen, ni van, no mueren nunca y para siempre viven con el Señor Supremo. (3)

Entiende, oh bienamado, que debes olvidarte de la ilusión de los hijos, de la esposa y de las riquezas.

Dice *Kabir*, escuchen, oh Santos, ahora es el momento de conocer al Señor del Universo. (4-1)



ਬਿਲਾਵਲੁ ॥ ਬਿਦਿਆ ਨ ਪਰਉ ਬਾਦੁ ਨਹੀ ਜਾਨਉ ॥ ਹਰਿ ਗੁਨ ਕਥਤ ਸੁਨਤ ਬਉਰਾਨੈ ॥੧॥ ਮੇਰੇ ਬਾਬਾ ਮੈ ਬਉਰਾ ਸਭ ਖਲਕ ਸੈਆਨੀ ਮੈ ਬਉਰਾ ॥ ਮੈ ਬਿਗਰਿਓ ਬਿਗਰੈ ਮਤਿ ਅਉਰਾ ॥੧॥ ਰਹਾਉ ॥ ਆਪਿ ਨ ਬਉਰਾ ਰਾਮ ਕੀਓ ਬਉਰਾ ॥ ਸਤਿਗੁਰੁ ਜਾਰਿ ਗਇਓ ਕ੍ਰਮੁ ਮੋਰਾ ॥੨॥ ਮੈ ਬਿਗਰੇ ਅਪਨੀ ਮਤਿ ਖੋਈ ॥ ਮੇਰੇ ਭਰਮਿ ਭੂਲਉ ਮਤਿ ਕੋਈ ॥੩॥ ਸੋ ਬਉਰਾ ਜੋ ਆਪੁ ਨ ਪਛਾਨੈ ॥ ਆਪੁ ਪਛਾਨੈ ਤ ਏਕੈ ਜਾਨੈ ॥੪॥ ਅਬਹਿ ਨ ਮਾਤਾ ਸੁ ਕਬਹੁ ਨ ਮਾਤਾ ॥ ਕਹਿ ਕਬੀਰ ਰਾਮੈ ਰੰਗਿ ਰਾਤਾ ॥੫॥੨॥ ਬਿਲਾਵਲੁ ॥ ਗ੍ਰਿਹੁ ਤਜਿ ਬਨ ਖੰਡ ਜਾਈਐ ਚੁਨਿ ਖਾਈਐ ਕੰਦਾ ॥ ਅਜਹੁ ਬਿਕਾਰ ਨ ਛੋਡਈ ਪਾਪੀ ਮਨੁ ਮੰਦਾ ॥੧॥ ਕਿਉ ਛੂਟਉ ਕੈਸੇ ਤਰਉ ਭਵਜਲ ਨਿਧਿ ਭਾਰੀ ॥ ਰਾਖੁ ਰਾਖੁ ਮੇਰੇ ਬੀਠਲਾ ਜਨੁ ਸਰਨਿ ਤੁਮਾਰੀ ॥੧॥ ਰਹਾਉ ॥ ਬਿਖੈ ਬਿਖੈ ਕੀ ਬਾਸਨਾ ਤਜੀਅ ਨਹ ਜਾਈ ॥ ਅਨਿਕ ਜਤਨ ਕਰਿ

ਰਾਖੀਐ ਫਿਰਿ ਫਿਰਿ ਲਪਟਾਈ ॥੨॥ ਜਰਾ ਜੀਵਨ ਜੋਬਨੁ ਗਇਆ ਕਿਛੁ ਕੀਆ ਨ ਨੀਕਾ ॥ ਇਹੁ ਜੀ-ਅਰਾ ਨਿਰਮੋਲਕੋ ਕਉਡੀ ਲਗਿ ਮੀਕਾ ॥੩॥ ਕਹੁ ਕਬੀਰ ਮੇਰੇ ਮਾਧਵਾ ਤੂ ਸਰਬ ਬਿਆਪੀ ॥ ਤੁਮ ਸਮਸਰਿ ਨਾਹੀ ਦਇਆਲੁ ਮੋਹਿ ਸਮਸਰਿ ਪਾਪੀ ॥੪॥੩॥ ਬਿਲਾਵਲੁ ॥ ਨਿਤ ਉਠਿ ਕੋਰੀ ਗਾਗਰਿ ਆਨੈ ਲੀਪਤ ਜੀਉ ਗਇਓ ॥ ਤਾਨਾ ਬਾਨਾ ਕਛੁ ਨ ਸੂਝੈ ਹਰਿ ਹਰਿ ਰਸਿ ਲਪਟਿਓ ॥੧॥ ਹਮਾਰੇ ਕੁਲ ਕਉਨੇ ਰਾਮ ਕਹਿਓ ॥ ਜਬ ਕੀ ਮਾਲਾ ਲਈ ਨਿ-ਪੁਤੋ ਤਬ ਤੋ ਸੁਖੁ ਨ ਭਇਓ ॥੧॥ ਰਹਾਉ ॥ ਸੁਨਹੁ ਜਿਠਾਨੀ ਸੁਨਹੁ ਦਿਰਾਨੀ ਅਚਰਜੁ ਏਕੁ ਭਇਓ ॥ ਸਾਤ ਸੁਤ ਇਨਿ ਮੁਡੀਏ ਖੋਏ ਇਹੁ ਮੁਡੀਆ ਕਿਉ ਨ ਮੁਇਓ ॥੨॥ ਸਰਬ ਸੁਖਾ ਕਾ ਏਕੁ ਹਰਿ ਸੁਆਮੀ ਸੋ ਗੁਰਿ ਨਾਮੁ ਦਇਓ ॥ ਸੰਤ ਪ੍ਰਹਲਾਦ ਕੀ ਪੈਜ ਜਿਨਿ ਰਾਖੀ ਹਰਨਾਖਸੁ ਨਖ ਬਿਦਰਿਓ ॥੩॥ ਘਰ ਕੇ ਦੇਵ ਪਿਤਰ ਕੀ ਛੋਡੀ ਗੁਰ ਕੋ ਸਬਦੁ ਲਇਓ ॥ ਕਹਤ ਕਬੀਰੁ ਸਗਲ ਪਾਪ ਖੰਡਨੁ ਸੰਤਹ ਲੈ ਊਧਰਿਓ ॥੪॥੪॥ ਬਿਲਾਵਲੁ ॥ ਕੋਊ ਹਰਿ ਸਮਾਨਿ ਨਹੀ ਰਾਜਾ ॥ ਏ ਭੂਪਤਿ ਸਭ ਦਿਵਸ ਚਾਰਿ ਕੇ ਝੁਠੇ ਕਰਤ ਦਿਵਾਜਾ ॥੧॥ ਰਹਾਉ ॥ ਤੇਰੇ ਜਨੁ ਹੋਇ ਸੋਇ ਕਤ ਡੋਲੈ ਤੀਨਿ ਭਵਨ ਪਰ ਛਾਜਾ ॥ ਹਾਥੁ ਪਸਾਰਿ ਸਕੈ ਕੋ ਜਨ ਕਉ ਬੋਲਿ ਸਕੈ ਨ ਅੰਦਾਜਾ ॥੧॥ ਚੇਤਿ ਅਚੇਤ ਮੂੜ ਮਨ ਮੇਰੇ ਬਾਜੇ ਅਨਹਦ ਬਾਜਾ ॥ ਕਹਿ ਕਬੀਰ ਸੋਸਾ ਕ੍ਰਮੁ ਚੁਕੋ ਧੂ ਪ੍ਰਹਿਲਾਦ ਨਿਵਾਜਾ ॥੨॥੫॥ ਬਿਲਾਵਲੁ ॥ ਰਾਖਿ ਲੋਹੁ ਹਮ ਤੇ ਬਿਗਰੀ ॥ ਸੀਲੁ ਧਰਮੁ ਜਪੁ ਭਗਤਿ ਨ ਕੀਨੀ ਹਉ ਅਭਿਮਾਨ ਟੇਢ ਪਗਰੀ ॥੧॥ ਰਹਾਉ ॥ ਅਮਰ ਜਾਨਿ ਸੰਚੀ ਇਹ ਕਾਇਆ ਇਹ ਮਿਥਿਆ ਕਾਚੀ ਗਗਰੀ ॥ ਜਿਨਹਿ ਨਿਵਾਜਿ ਸਾਜਿ ਹਮ ਕੀਏ ਤਿਸਹਿ ਬਿਸਾਰਿ ਅਵਰ ਲਗਰੀ ॥੧॥ ਸੰਧਿਕ ਤੋਹਿ ਸਾਧ ਨਹੀ ਕਹੀ-ਅਉ ਸਰਨਿ ਪਰੇ ਤੁਮਰੀ ਪਗਰੀ ॥ ਕਹਿ ਕਬੀਰ ਇਹ ਬਿਨਤੀ ਸੁਨੀਅਹੁ ਮਤ ਘਾਲਹੁ ਜਮ ਕੀ ਖਬਰੀ ॥੨॥੬॥

bilaval.  
bidī-a na para-o baḡ najī yan-o.  
jar gun kathat̤ sunat̤ ba-urano. ॥1॥  
mere baba me ba-ura sabh̤ kjalak se-ani me ba-ura.  
me bigri-o bigre mat̤ a-ura. ॥1॥ raja-o.  
ap na ba-ura ram ki-o ba-ura.  
satgur yar ga-i-o bharam mora. ॥2॥  
me bigre apni mat̤ kjo-i.  
mere bharam bhula-o mat̤ ko-i. ॥3॥  
so ba-ura yo ap na pachhane.  
ap pachhane ta eke yane. ॥4॥  
abeh na mat̤a so kabaju na mat̤a.  
kaji kabir rame rang rat̤a. ॥5॥2॥  
bilaval.  
garihu te ban kjand ya-i-e chun kja-i-e kanda.  
eaju bikar na chjod-i papi man manda. ॥1॥  
ki-o chhuta-o kese tara-o bhavyal niDh̤ bhari.  
rakj rakj mere bithula yan saran tumhari. ॥1॥ raja-o.  
bikje bikje ki basna tei-a nah ya-i.  
anik yat̤an kar rakji-e fir fir lapta-i. ॥2॥

Página 856

yara yivan yoban ga-i-a kichh̤ ki-a na nika.  
ih yi-ara nirmolk̤o ka-udi lag mika. ॥3॥  
kajo kabir mere maDhva tu sarab bi-api.  
tum samsar naji da-i-al mohi samsar papi. ॥4॥3॥  
bilaval.  
nit̤ uth̤ kori gagar ane lipat̤ yi-o ga-i-o.  
tana bana kachhu na suyhe jar jar ras lapti-o. ॥1॥  
hamare kul ka-une ram kaji-o.  
yab ki mala la-i nipute tab te sukj na bha-i-o. ॥1॥ raja-o.  
sunhu yithani sunhu dirani achre ek bha-i-o.  
sat̤ sut̤ in mudihe kjo-e ih mudi-a ki-o na mu-i-o. ॥2॥  
sarab sukja ka ek jar su-ami so gur nam da-i-o.  
sant̤ parahlad̤ ki pey yin rakji jarnakjas nakj bidri-o. ॥3॥  
ghar ke dev pit̤ar ki chjodi gur ko sabad̤ la-i-o.  
kajat̤ kabir sagal pap kjandan santeḥ le uDhari-o. ॥4॥4॥  
bilaval.  
ko-u jar saman naji rea.  
e bhupat̤ sabh̤ divas cjar ke yhuthe karat̤ divea. ॥1॥ raja-o.  
tero yan jo-e so-e kat̤ dole tin̤ bhavan par chhe̤a.  
hath pasar sake ko yan ka-o bol sake na andea. ॥1॥  
chet̤ achet̤ murh̤ man mere bee anhad̤ bea.  
kaji kabir sansa bharam chuko Dharu par-hilad̤ nivea.  
॥2॥5॥  
bilaval.  
rakj lejo jam te bigri.  
sil̤ Dharam yap bhagat̤ na kini ja-o abjiman tedh̤ pagri.  
॥1॥ raja-o.  
amar yan sanchi ih ka-i-a ih mithi-a kachi gagri.  
yineh nive se jam ki-e tiseh bisar avar lagri. ॥1॥  
sanDhik tohi saDh̤ naji kaji-a-o saran pare tumri pagri.  
kaji kabir ih binti suni-aju mat̤ ghalhu yam ki kjabri.  
॥2॥6॥

Bilawal

No tengo ningún conocimiento, ni tampoco argumentos de ningún tipo; me abandono en la escucha y en la declamación de la Palabra del *Shabd* de Dios. (1)  
Oh amigos, el mundo entero está sano; sólo yo no lo estoy. (1-Pausa)  
Estoy loco para el mundo, así que tengan cuidado de mí.  
No me he vuelto loco por mí mismo; mi Dios me ha vuelto así.  
El *Guru* Verdadero ha destruido mis dudas de lo que es, y de lo que no es. (2)  
He perdido mis sentidos y mi intelecto, así que no sigan mi estela. (3)  
Sólo está loco aquél que no conoce su ser mismo, pues si lo conociera conocería sólo al Uno. (4)  
Quien no está imbuido ahora con su Dios, nunca lo estará.  
Dice *Kabir*, ahora es el momento de estar lleno de tu Señor. (5-2)

Bilawal

Uno abandona su hogar y se va al bosque para comer raíces y hierbas; sin embargo, no abandona la maldad. Así de viciosa es nuestra mente. (1)  
¿Cómo puedo ser liberado y nadar a través?, pues el mar de la existencia es áspero y feroz.  
Oh Dios, sólo Tú me puedes salvar; por eso he buscado Tu Santuario. (1-Pausa)  
No puedo abandonar mis deseos por la maldad y la corrupción, lucho por calmar mi mente, y sin embargo, se aferra cada vez más a lo que añora. (2) **P. 856.**  
La juventud, la belleza, la vejez han pasado y nunca hice buenas acciones. Mi preciosa vida, privada de todo mérito, me fue arrebatada.  
Dice *Kabir*, oh Dios, prevaleces en todas partes y no hay nadie tan Compasivo como Tú, ni ningún malhechor más grande que yo. (4-3)

Bilawal

Cada día mi hijo trae a casa una vasija nueva y desperdicia su vida puliéndola.  
Ya no le interesa tejer y está imbuido siempre en la Esencia del Señor. (1)  
¿Quién en nuestra familia alguna vez contempló al Señor? Desde que este muchacho sin suerte tomó el rosario, la tranquilidad se fue de nuestro hogar. (1-Pausa)  
Oh compañeros, ¡qué extraño, qué cruel, que este hijo nuestro haya abandonado el telar y viva sólo para torturarnos! (2)  
Oh madre, el Señor y Maestro es Fuente de toda Paz, el *Guru* me bendijo con Su Nombre.  
Él conservó el honor de *Prahlad* y destruyó a *Jarnakash* con sus uñas. (3)  
He abandonado los bienes de mi familia y me he aferrado a la Palabra del *Shabd* del *Guru*.  
Dice *Kabir*, Dios es el Destructor de la maldad y la Gracia Salvadora de Su Santo. (4-4)

Bilawal

No existe rey igual a nuestro Dios; los reyes del mundo se quedan sólo unos días y todo su teatro es falso e ilusorio. (1-Pausa)  
Si alguien Te pertenece, oh Dios, no vacila; su ser va más allá de las tres *Gunas*.  
Nadie puede levantar su mano en contra de él y nadie puede apreciar su valor. (1)  
Oh mente descuidada, alaba a tu Dios para que la Melodía Divina resuene en tu interior. Dice *Kabir*, quítate de dudas, oh hombre, pues tu Dios ha salvado a *Dhruva* y a *Prahlad* antes que a Ti. (2-5)

Bilawal

Sálvame, oh Dios, sálvame, pues he errado en Tu contra; no he practicado la Religión de la Rectitud, no he meditado en Ti, y como ególatra, prefiero el sendero de la tortura, el sendero del ego. (1-Pausa)  
Alimento mi cuerpo tratando de volverlo eterno, pero mira, en realidad se volvió como una vasija de barro, una pura ilusión. Me olvidé de mi Creador, de Aquél que me embelleció y me aferré al otro, a la dualidad. Somos Tus ladrones, no Tus Santos, oh Señor, pero nos hemos postrado a Tus Pies.  
Dice *Kabir*, oh Dios, escucha mi oración y no me mandes al mensajero de la muerte. (2-6)

ਬਿਲਾਵਲੁ ॥ ਦਰਮਾਦੇ ਠਾਢੇ ਦਰਬਾਰਿ ॥ ਤੁਝ ਬਿਨੁ ਸੁਰਤਿ ਕਰੈ ਕੋ ਮੇਰੀ ਦਰਸਨੁ ਦੀਜੈ ਖੋਲ੍ਹਿ ਕਿਵਾਰ ॥੧॥ ਰਹਾਉ ॥ ਤੁਮ ਧਨ ਧਨੀ ਉਦਾਰ ਤਿਆਗੀ ਸ੍ਵਨਨ੍ ਸੁਨੀਅਤੁ ਸੁਜਸੁ ਤੁਮਾਰ ॥ ਮਾਗਉ ਕਾਹਿ ਰੰਕ ਸਭ ਦੇਖਉ ਤੁਮੁ ਹੀ ਤੇ ਮੇਰੇ ਨਿਸਤਾਰੁ ॥੧॥ ਜੈਦੇਉ ਨਾਮਾ ਬਿਖ ਸੁਦਾਮਾ ਤਿਨ ਕਉ ਕ੍ਰਿਪਾ ਭਈ ਹੈ ਅਪਾਰ ॥ ਕਹਿ ਕਬੀਰ ਤੁਮ ਸੰਮੂਥ ਦਾਤੇ ਚਾਰਿ ਪਦਾਰਥ ਦੇਤ ਨ ਬਾਰ ॥੨॥੭॥ ਬਿਲਾਵਲੁ ॥ ਡੰਡਾ ਮੁੰਦ੍ਰਾ ਖਿੰਥਾ ਆਧਾਰੀ ॥ ਭ੍ਰਮ ਕੈ

ਭਾਇ ਭਵੈ ਭੇਖਧਾਰੀ ॥੧॥ ਆਸਨੁ ਪਵਨ ਦੂਰਿ ਕਰਿ ਬਵਰੇ ॥ ਛੋਡਿ ਕਪਟੁ ਨਿਤ ਹਰਿ ਭਜੁ ਬਵਰੇ ॥੧॥ ਰਹਾਉ ॥ ਜਿਹ ਤੂ ਜਾਚਹਿ ਸੋ ਤ੍ਰਿਭਵਨ ਭੋਗੀ ॥ ਕਹਿ ਕਬੀਰ ਕੇਸੋ ਜਗਿ ਜੋਗੀ ॥੨॥੮॥ ਬਿਲਾਵਲੁ ॥ ਇਨ੍ਹਿ ਮਾਇਆ ਜਗਦੀਸ ਗੁਸਾਈ ਤੁਮੁ ਰੇ ਚਰਨ ਬਿਸਾਰੇ ॥ ਕਿੰਚਤ ਪ੍ਰੀਤਿ ਨ ਉਪਜੈ ਜਨ ਕਉ ਜਨ ਕਹਾ ਕਰਹਿ ਬੇਚਾਰੇ ॥੧॥ ਰਹਾਉ ॥ ਪ੍ਰਿਗੁ ਤਨੁ ਪ੍ਰਿਗੁ ਧਨੁ ਪ੍ਰਿਗੁ ਇਹ ਮਾਇਆ ਪ੍ਰਿਗੁ ਪ੍ਰਿਗੁ ਮਤਿ ਬੁਧਿ ਫੰਨੀ ॥ ਇਸ ਮਾਇਆ ਕਉ ਦ੍ਰਿਤੁ ਕਰਿ ਰਾਖਹੁ ਬਾਂਧੇ ਆਪ ਬਚੰਨੀ ॥੧॥ ਕਿਆ ਖੇਤੀ ਕਿਆ ਲੇਵਾ ਦੇਈ ਪਰਪੰਚ ਤੂਠੁ ਗੁਮਾਨਾ ॥ ਕਹਿ ਕਬੀਰ ਤੇ ਅੰਤਿ ਬਿਗੂਤੇ ਆਇਆ ਕਾਲੁ ਨਿਦਾਨਾ ॥੨॥੯॥ ਬਿਲਾਵਲੁ ॥ ਸਰੀਰ ਸਰੋਵਰ ਭੀਤਰੇ ਆਛੈ ਕਮਲ ਅਨੂਪ ॥ ਪਰਮ ਜੋਤਿ ਪੁਰਖੋਤਮੋ ਜਾ ਕੈ ਰੇਖ ਨ ਰੂਪ ॥੧॥ ਰੇ ਮਨ ਹਰਿ ਭਜੁ ਭ੍ਰਮੁ ਤਜਹੁ ਜਗਜੀਵਨ ਰਾਮ ॥੧॥ ਰਹਾਉ ॥ ਆਵਤ ਕਛੂ ਨ ਦੀਸਈ ਨਹ ਦੀਸੈ ਜਾਤ ॥ ਜਹ ਉਪਜੈ ਬਿਨਸੈ ਤਹੀ ਜੈਸੇ ਪੁਰਿਵਨ ਪਾਤ ॥੨॥ ਮਿਥਿਆ ਕਰਿ ਮਾਇਆ ਤਜੀ ਸੁਖ ਸਹਜ ਬੀਚਾਰਿ ॥ ਕਹਿ ਕਬੀਰ ਸੇਵਾ ਕਰਹੁ ਮਨ ਮੰਝਿ ਮੁਰਾਰਿ ॥੩॥੧੦॥ ਬਿਲਾਵਲੁ ॥ ਜਨਮ ਮਰਨ ਕਾ ਭ੍ਰਮੁ ਗਇਆ ਗੋਬਿਦ ਲਿਵ ਲਾਗੀ ॥ ਜੀਵਤ ਸੁੰਨਿ ਸਮਾਨਿਆ ਗੁਰ ਸਾਖੀ ਜਾਗੀ ॥੧॥ ਰਹਾਉ ॥ ਕਾਸੀ ਤੇ ਧੁਨਿ ਉਪਜੈ ਧੁਨਿ ਕਾਸੀ ਜਾਈ ॥ ਕਾਸੀ ਫੂਟੀ ਪੰਡਿਤਾ ਧੁਨਿ ਕਹਾਂ ਸਮਾਈ ॥੧॥ ਤ੍ਰਿਕੁਟੀ ਸੰਧਿ ਮੈ ਪੇਖਿਆ ਘਟ ਹੁ ਘਟ ਜਾਗੀ ॥ ਐਸੀ ਬੁਧਿ ਸਮਾਚਰੀ ਘਟ ਮਾਹਿ ਤਿਆਗੀ ॥੨॥ ਆਪੁ ਆਪ ਤੇ ਜਾਨਿਆ ਤੇਜ ਤੇਜੁ ਸਮਾਨਾ ॥ ਕਹੁ ਕਬੀਰ ਅਬ ਜਾਨਿਆ ਗੋਬਿਦ ਮਨੁ ਮਾਨਾ ॥੩॥੧੧॥ ਬਿਲਾਵਲੁ ॥ ਚਰਨ ਕਮਲ ਜਾ ਕੈ ਰਿਦੈ ਬਸਹਿ ਸੋ ਜਨੁ ਕਿਉ ਡੋਲੈ ਦੇਵ ॥ ਮਾਨੋ ਸਭ ਸੁਖ ਨਉ ਨਿਧਿ ਤਾ ਕੈ ਸਹਜਿ ਸਹਜਿ ਜਸੁ ਬੋਲੈ ਦੇਵ ॥ ਰਹਾਉ ॥ ਤਬ ਇਹ ਮਤਿ ਜਉ ਸਭ ਮਹਿ ਪੇਖੈ ਕੁਟਿਲ ਗਾਂਠਿ ਜਬ ਖੋਲੈ ਦੇਵ ॥ ਬਾਰੰ ਬਾਰ ਮਾਇਆ ਤੇ ਅਟਕੈ ਲੈ ਨਰਜਾ ਮਨੁ ਤੋਲੈ ਦੇਵ ॥੧॥ ਜਹ ਉਹੁ ਜਾਇ ਤਹੀ ਸੁਖੁ ਪਾਵੈ ਮਾਇਆ ਤਾਸੁ ਨ ਝੋਲੈ ਦੇਵ ॥ ਕਹਿ ਕਬੀਰ ਮੇਰਾ ਮਨੁ ਮਾਨਿਆ ਰਾਮ ਪ੍ਰੀਤਿ ਕੀਓ ਲੈ ਦੇਵ ॥੨॥੧੨॥

bilaval.  
darmade thadhe darbar.  
tuyh bin surat kare ko meri ḁarsan ḁiye kḁjoli<sup>H</sup> kivar. ॥1॥  
 raja-o.  
 tum Dhan Dhani uḁar ti-agi saravnan<sup>H</sup> suni-aṭ suyas tum<sup>H</sup>ar.  
 maga-o kaji rank sabh dekj-a-u tum<sup>H</sup> hi te mero niṣtar. ॥1॥  
 yeḁe-o nama bip suḁama tin ka-o kirpa bḥa-i he apar.  
 kaji kabir tum samrath ḁaṭe cjar paḁarath ḁeṭ na bar. ॥2॥7॥

bilaval.  
 danda munda kḁjintha aDhari.  
bḥaram ke bḥa-e bḥave bḥekj-Dhari. ॥1॥

Página 857

asan pavan ḁur kar bavre.  
chjod kapat niṭ jar bḥe bavre. ॥1॥  
 yih tu yacheh so ṭaribḥavan bjogi.  
 kaji kabir kesou yag yogi. ॥2॥8॥  
 bilaval.  
 eni<sup>H</sup> ma-i-a yagḁis gusa-i tum<sup>H</sup>re charan bisare.  
 kichanṭ pariṭ na upye yan ka-o yan kaja karaji bechare. ॥1॥  
 raja-o.  
Dharig tan Dharig Dhan Dharig ih ma-i-a Dharig Dharig maṭ buDh fanni.  
 is ma-i-a ka-o ḁarirḥ kar rakjo ba<sup>N</sup>Dhe ap bachanni. ॥1॥  
 ki-a kḁjeti ki-a leva ḁe-i parpanch yḥuṭh gumana.  
 kaji kabir te anṭ biguṭe a-i-a kal niḁana. ॥2॥9॥  
 bilaval.  
 sarir sarovar bjitre achḥe kamal anup.  
 param yot purkḁotamo ya ke rekj na rup. ॥1॥  
 re man jar bḥe bḥaram ṭeaju yagyivan ram. ॥1॥  
 raja-o.  
 avat kachḥu na ḁis-i nah ḁise yaṭ.  
 yah upye binse ṭaji yese purivan paṭ. ॥2॥  
 mithi-a kar ma-i-a ṭei sukj sahy bichar.  
 kaji kabir seva karaju man manyh murar. ॥3॥10॥  
 bilaval.  
 yanam maran ka bḥaram ga-i-a gobid liv lagi.  
 yivaṭ sunn samani-a gur sakji yagi. ॥1॥  
 raja-o.  
 kasi te Dhun upye Dhun kasi ya-i.  
 kasi futi pandiṭa Dhun kaja<sup>N</sup> sama-i. ॥1॥  
 ṭarikuti sanDh me pekji-a ghat hu ghat yagi.  
 esi buDh samachari ghat maji ti-agi. ॥2॥  
 ap ap te yani-a ṭey ṭey samana.  
 kajo kabir ab yani-a gobid man mana. ॥3॥11॥  
 bilaval.  
 charan kamal ya ke riḁe baseh so yan ki-o dole ḁev.  
 manou sabh sukj na-o niDh ṭa ke sahy sahy yas bole ḁev.  
 raja-o.  
 ṭab ih maṭ ya-o sabh meh pekje kutil ga<sup>N</sup>ṭh yab kjole ḁev.  
 bara<sup>N</sup> bar ma-i-a te atke le narya man ṭole ḁev. ॥1॥  
 yah ujo ya-e ṭaji sukj pave ma-i-a ṭas na yjole ḁev.  
 kaji kabir mera man mani-a ram pariṭ ki-o le ḁev. ॥2॥12॥

#### Bilawal

Con toda humildad me paro ante Tu Corte, oh Dios; ¿quién, si no Tú va a cuidar de mí? (1-Pausa)  
 Abre Tu Puerta y llévame hasta Tu Presencia.  
 Tu Tesoro es Inexhausto, eres Bondadoso y Desapegado; esta es la Alabanza que sale de mi corazón. ¿A quién puedo irle a pedir si todos son pordioseros? Sólo Tú eres mi Emancipador. (1)  
 A *Yaidev*, *Namdev* y *Sudama*, el *Brahmán*, los bendijiste en Tu Misericordia. Dice *Kabir*, oh Dios, eres Benévolo y Todopoderoso, no tardas en bendecirnos con Tus Maravillosos Tesoros. (2-7)

#### Bilawal

Tiene su bastón para caminar, sus aretes, su abrigo y su bolsa de limosna y vistiéndose como pordiosero vaga engañado por la duda. (1) **P. 857.**  
 Abandona tus posturas y el control de la respiración, oh tonto, renuncia al fraude y al engaño y medita continuamente en el Señor, oh loco. (1-Pausa)  
 Esta *Maya* a la que tanto buscas ha sido disfrutada antes por los tres mundos y comprende que el único *Yogui* en el mundo es mi Dios de Bello Semblante. (2-8)

#### Bilawal

Apegados a *Maya* hemos abandonado Tus Amados Pies, oh Señor del Universo. No hemos pensado en Ti ni por un momento. ¿Qué podemos hacer si somos Tus pobres Devotos, oh Dios? (1-Pausa)  
 Malditos sean el cuerpo, las riquezas, la mente astuta y el engaño.  
 Oh Dios, amarra a *Maya* con Tu Voluntad y sálvame. (1)  
 Ni la granja sirve, ni el comercio, ni la astucia, ni el ego que practicamos.  
 Dice *Kabir*, todo eso es un desperdicio cuando la muerte nos llama al final. (2-9)

#### Bilawal

En la laguna del cuerpo esta el Loto de belleza incomparable, el Ser Supremo, de Esplendor Maravilloso, sin forma ni signo. (1)  
 Oh mente, quita tu duda y contempla a Dios, la Vida de toda vida. (1-Pausa)  
 Así no tendrás que ir ni venir, y así como lo hacen las hojas del Nilófar, te inmerges ahí de donde viniste. (2)  
 Meditando en la Paz, abandona el amor a *Maya*, a la ilusión; sirve a tu Dios, pues Él vive dentro de Ti. (3-10)

#### Bilawal

Entonado en el Señor las dudas arrastradas de mis pasadas encarnaciones desaparecieron, y en vida penetré en el silencio de mi Dios Absoluto, pues mi mente permanece despierta a través de la Palabra del *Shabd* del *Guru*. (1-Pausa)

El sonido que sale al pegarle a una vasija de bronce se disuelve en su propia fuente, pero, cuando la vasija se rompe, oh erudito, ¿en dónde si no en el vacío, es donde ese sonido se inmerge? (1)  
 He visto el mundo, la confluencia de las tres *Gunas*. La Luz de Dios prevalece en los corazones y ahora que mi mente está iluminada, mi ser se ha vuelto desapegado. (2)  
 He realizado mi ser a través del *Guru*, y mi luz se ha inmergido en la Corriente Infinita de Luz.  
 Dice *Kabir*, ahora que he conocido esto, mi mente está en verdad complacida con mi Dios. (3-11)

#### Bilawal

Oh Dios, ¿por qué ese hombre vacila para elevar en su mente Tus Pies de Loto?  
 Aquél que es bendecido con Éxtasis, con los nueve Tesoros, y canta Tu Alabanza vive en un Estado de Equilibrio. (Pausa)  
 La mente es iluminada cuando uno ve a Dios en todo, cuando resuelve el enredado nudo de la duda, cuando protege la mente de la contaminación de *Maya* y mete en la balanza del ser su maldad. (1)  
 Así donde sea que va, está en Éxtasis y *Maya* no lo atolondra más. Dice *Kabir*, mi mente está complacida con mi Dios y está inmergida en el Amor del Señor. (2-12)



ਬਿਲਾਵਲ ਬਾਣੀ ਭਗਤ ਨਾਮਦੇਵ ਜੀ ਕੀ  
ੴ ਸਤਿਗੁਰ ਪ੍ਰਸਾਦਿ ॥  
ਸਫਲ ਜਨਮੁ ਮੇਂ ਕਉ ਗੁਰ ਕੀਨਾ ॥

ਦੁਖ ਬਿਸਾਰਿ ਸੁਖ ਅੰਤਰਿ ਲੀਨਾ ॥੧॥ ਗਿਆਨ  
ਅੰਜਨੁ ਮੇਂ ਕਉ ਗੁਰਿ ਦੀਨਾ ॥ ਰਾਮ ਨਾਮ ਬਿਨੁ  
ਜੀਵਨੁ ਮਨੁ ਹੀਨਾ ॥੧॥ ਰਹਾਉ ॥ ਨਾਮਦੇਇ  
ਸਿਮਰਨੁ ਕਰਿ ਜਾਨਾਂ ॥ ਜਗਜੀਵਨ ਸਿਉ ਜੀਉ  
ਸਮਾਨਾ ॥੨॥੧॥

ਬਿਲਾਵਲ ਬਾਣੀ ਰਵਿਦਾਸ ਭਗਤ ਕੀ  
ੴ ਸਤਿਗੁਰ ਪ੍ਰਸਾਦਿ ॥  
ਦਾਰਿਦ੍ਰ ਦੇਖਿ ਸਭ ਕੋ ਹਸੈ ਐਸੀ ਦਸਾ ਹਮਾਰੀ ॥  
ਅਸਟ ਦਸਾ ਸਿਧਿ ਕਰ ਤਲੈ ਸਭ ਕ੍ਰਿਪਾ ਤੁਮਾਰੀ ॥੧॥ ਤੁ ਜਾਨਤ ਮੈ ਕਿਛੁ ਨਹੀ ਭਵ ਖੰਡਨ ਰਾਮ ॥  
ਸਗਲ ਜੀਅੁ ਸਰਨਾਗਤੀ ਪ੍ਰਭ ਪੂਰਨ ਕਾਮ ॥੧॥  
ਰਹਾਉ ॥ ਜੇ ਤੇਰੀ ਸਰਨਾਗਤਾ ਤਿਨ ਨਾਹੀ ਭਾਰੁ ॥  
ਉਚੁ ਨੀਚੁ ਤੁਮ ਤੇ ਤਰੇ ਆਲਜੁ ਸੰਸਾਰੁ ॥੨॥  
ਕਹਿ ਰਵਿਦਾਸ ਅਕਥ ਕਥਾ ਬਹੁ ਕਾਇ ਕਰੀਜੈ ॥  
ਜੈਸਾ ਤੁ ਤੈਸਾ ਤੁਹੀ ਕਿਆ ਉਪਮਾ ਦੀਜੈ ॥੩॥੧॥  
ਬਿਲਾਵਲੁ ॥ ਜਿਹ ਕੁਲ ਸਾਧੁ ਬੈਸਨੋ ਹੋਇ ॥ ਬਰਨੁ  
ਅਬਰਨੁ ਰੰਕੁ ਨਹੀ ਈਸਰੁ ਬਿਮਲ ਬਾਸੁ ਜਾਨੀਐ  
ਜਗਿ ਸੋਇ ॥੧॥ ਰਹਾਉ ॥ ਬ੍ਰਹਮਨ ਬੈਸੁ ਸੁਦ ਅਰੁ  
ਖੁੜੀ ਡੋਮ ਚੰਡਾਰ ਮਲੇਛੁ ਮਨੁ ਸੋਇ ॥ ਹੋਇ ਪੁਨੀਤੁ  
ਭਗਵੰਤ ਭਜਨ ਤੇ ਆਪੁ ਤਾਰਿ ਤਾਰੇ ਕਲ ਦੇਇ ॥੧॥  
ਧੰਨਿ ਸੁ ਗਾਉ ਧੰਨਿ ਸੋ ਠਾਉ ਧੰਨਿ ਪੁਨੀਤੁ  
ਕੁਟੰਬ ਸਭ ਲੋਇ ॥ ਜਿਨਿ ਪੀਆ ਸਾਰੁ ਰਸੁ ਤਜੇ  
ਆਨ ਰਸ ਹੋਇ ਰਸ ਮਗਨ ਡਾਰੇ ਬਿਖੁ ਖੋਇ ॥੨॥  
ਪੰਡਿਤ ਸੂਰ ਛਤ੍ਰਪਤਿ ਰਾਜਾ ਭਗਤ ਬਰਾਬਰਿ ਅਉਰੁ  
ਨ ਕੋਇ ॥ ਜੈਸੇ ਪੁਰੋਨ ਪਾਤ ਰਹੈ ਜਲ ਸਮੀਪ ਭਨਿ  
ਰਵਿਦਾਸ ਜਨਮੇ ਜਗਿ ਓਇ ॥੩॥੨॥

ਬਾਣੀ ਸਧਨੇ ਕੀ ਰਾਗੁ ਬਿਲਾਵਲੁ  
ੴ ਸਤਿਗੁਰ ਪ੍ਰਸਾਦਿ ॥  
ਨਿਪੁ ਕੰਨਿਆ ਕੇ ਕਾਰਨੈ ਇਕੁ ਭਇਆ ਭੇਖਧਾਰੀ  
॥ ਕਾਮਾਰਥੀ ਸੁਆਰਥੀ ਵਾ ਕੀ ਪੈਜ ਸਵਾਰੀ ॥੧॥  
ਤਵ ਗੁਨ ਕਹਾ ਜਗਤ ਗੁਰਾ ਜਉ ਕਰਮੁ ਨ ਨਾਸੈ ॥  
ਸਿੰਘ ਸਰਨੁ ਕਤੁ ਜਾਈਐ ਜਉ ਜੰਬੂਕੁ ਗ੍ਰਾਸੈ ॥੧॥  
ਰਹਾਉ ॥ ਏਕ ਬੁੰਦ ਜਲ ਕਾਰਨੇ ਚਾੜ੍ਹਕੁ ਦੁਖੁ ਪਾਵੈ  
॥ ਪ੍ਰਾਨ ਗਏ ਸਾਗਰੁ ਮਿਲੈ ਫੁਨਿ ਕਾਮਿ ਨ ਆਵੈ  
॥੨॥ ਪ੍ਰਾਨੁ ਜੁ ਥਾਕੈ ਥਿਰੁ ਨਹੀ ਕੈਸੇ ਬਿਰਮਾਵਉ  
॥ ਬੂਡਿ ਮੁਏ ਨਉਕਾ ਮਿਲੈ ਕਹੁ ਕਾਹਿ ਚਢਾਵਉ  
॥੩॥ ਮੈ ਨਾਹੀ ਕਛੁ ਹਉ ਨਹੀ ਕਿਛੁ ਆਹਿ ਨ  
ਮੇਰਾ ॥ ਅਉਸਰੁ ਲਜਾ ਰਾਖਿ ਲੇਹੁ ਸਧਨਾ ਜਨੁ ਤੋਰਾ  
॥੪॥੧॥

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ  
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਰਾਗੁ ਗੋਂਡ ਚਉਪਦੇ ਮਹਲਾ ੪ ਘਰੁ ੧ ॥

ਜੇ ਮਨਿ ਚਿਤਿ ਆਸ ਰਖਹਿ ਹਰਿ ਉਪਰਿ ਤਾ ਮਨ  
ਚਿੰਦੇ ਅਨੇਕ ਅਨੇਕੁ ਫਲ ਪਾਈ ॥ ਹਰਿ ਜਾਣੈ ਸਭੁ  
ਕਿਛੁ ਜੇ ਜੀਇ ਵਰਤੈ ਪ੍ਰਭੁ ਘਾਲਿਆ ਕਿਸੈ ਕਾ ਇਕੁ  
ਤਿਲੁ ਨ ਗਵਾਈ ॥ ਹਰਿ ਤਿਸੁ ਕੀ ਆਸ ਕੀਜੈ ਮਨੁ  
ਮੇਰੇ ਜੇ ਸਭ ਮਹਿ ਸੁਆਮੀ ਰਹਿਆ ਸਮਾਈ ॥੧॥

bilaval bani bhagaṭ namdev yi ki  
ik-o<sup>N</sup>kar satgur parsad.  
safal yanam mo ka-o gur kina.

Página 858

ḍukj bisar sukj anṭar lina. ॥1॥  
gi-an anyan mo ka-o gur ḍina.  
ram nam bin yivan man hina. ॥1॥ raja-o.  
namḍe-e simran kar yana<sup>N</sup>.  
yagyivan si-o yi-o samana<sup>N</sup>. ॥2॥1॥  
bilaval bani ravidas bhagaṭ ki  
ik-o<sup>N</sup>kar satgur parsad.  
daridḍekj sabh ko jase esi dasa jamari.  
asat dasa siDh kar ṭale sabh kirpa tumari. ॥1॥  
tu yanat me kichh naji bhav kjandan ram.  
sagal yi-a samagaṭi parabh puran kam. ॥1॥ raja-o.  
yo ṭeri sarnagaṭa ṭin naji bhar.  
uch nich tum te ṭare ale sansar. ॥2॥  
kaji ravidas akath katha bajo ka-e kariye.  
yesa tu ṭesa ṭuhi ki-a upma ḍiye. ॥3॥1॥  
bilaval.  
yih kul saDh besnou jo-e.  
baran abran rank naji isur bimal bas yani-e yag so-e. ॥1॥  
raja-o.  
barahman bes sud ar kja-yṭari dom chandar malechh  
man so-e.  
jo-e punit bhagvant bhean te ap ṭar ṭare kul ḍo-e. ॥1॥  
Dhan so ga-o Dhan so ṭha-o Dhan punit kutamb sabh  
lo-e.  
yin pi-a sar ras ṭee an ras jo-e ras magan dare bikj kjo-e.  
॥2॥  
pandit sur chhatarpat rea bhagaṭ barabar a-or na ko-e.  
yese puren pat raje yal samip bhan ravidas yanme yag  
o-e. ॥3॥2॥  
bani saDhne ki rag bilaval  
ik-o<sup>N</sup>kar satgur parsad.  
nrip kannia ke karne ik bha-i-a bhekj-Dhari.  
kamarathi su-arthi va ki pey savari. ॥1॥  
ṭav gun kaja yagaṭ gura ya-o karam na nase.  
singh saran kat ya-i-e ya-o ya<sup>N</sup>buk garase. ॥1॥ raja-o.  
ek bund yal karne chatrik ḍukj pave.  
paran ga-e sagar mile fun kam na ave. ॥2॥  
paran yo thake thir naji kese birmava-o.  
bud mu-e na-uka mile kajo kaji chadhava-o. ॥3॥  
me naji kachh ja-o naji kichh aji na mora.  
a-osar lea rakj lejo saDhna yan ṭora. ॥4॥1॥

Página 859

ik-o<sup>N</sup>kar sat nam karta purakj nirbha-o nirver akal murat  
euni sebh<sup>aN</sup> gur parsad.  
rag gond cha-upḍe mehla 4 ghar 1.  
ye man chit as rakjeh jar upar ṭa man chinde anek anek  
fal pa-i.  
jar yane sabh kichh yo yi-e varṭe parabh ghali-a kise ka  
ik ṭil na gava-i.  
jar tis ki as kiye man mere yo sabh meh su-ami raji-a  
sama-i. ॥1॥

**Un Dios Creador del Universo, por la Gracia del Verdadero Guru**

**Bilawal, Palabras del Reverendo Namdev-yi.**

El *Guru* ha vuelto mi vida fructífera. **P. 858.**  
Estoy libre de aflicciones y encontré la Paz en lo profundo de mi ser (1)  
El *Guru* me ha bendecido con el Colirio de la Sabiduría y ahora creo que sin el Nombre del Señor, la vida no tiene  
chiste ni chispa. (1-Pausa)  
*Namdev* Te ha conocido a través de la Contemplación, oh Dios, y ahora su Alma se ha inmergido en Ti, Vida de toda  
vida. (2-1)

**Un Dios Creador del Universo, por la Gracia del Verdadero Guru**

**Bilawal, Palabras de Reverendo Ravidas-yi.**

Todos se reían de mi pobreza, pues tal era mi estado; ahora los dieciocho *Siddas* están en la palma de mi mano, todo  
es por Tu Gracia, oh Dios. (1)  
Soy un ignorante y Tú lo conoces todo; eres el Destructor de la reencarnación, toda vida busca Tu Santuario y Tú  
lo llenas todo. (1-Pausa)  
Aquél que busca Tu Santuario no lleva consigo la carga de la maldad. Salvas a todos, a los elevados y a los de abajo,  
y nadie se avergüenza de recibir Tus Bondades. (2)  
Dice *Ravidas*, oh Dios, Tu Palabra no puede ser recitada; no hay más que puedo decir, Eres lo que Eres y no hay  
nada con que compararte. (3-1)

**Bilawal**

Donde sea que hay un Santo de Dios, su fragancia se esparce por todas partes, aunque sea de casta baja o alta, rico  
o pobre. (1-Pausa)  
Podrá ser *Brahmán, Vaisha, Kshatria* o un *Shudra*; y aunque fuera *chandala*, el intocable, se volverá Inmaculado y  
Puro, contemplando a su Dios. Si lo hace, salva su ser y todo lo que le pertenece. (1)  
Bendito es su hogar, su familia y su gente. Aquél que bebe de la Esencia Pura del Señor, haciendo a un lado los  
demás sabores, se deshace de su maldad. (2)  
Aún entre *Pandits*, guerreros y reyes, nadie iguala al Devoto de Dios, así como las hojas del Ninúnfar, el lirio de  
agua, flotan en ella, así es su vida en el mundo. (3-2)

**Un Dios Creador del Universo, por la Gracia del Verdadero Guru**

**Bilawal, Palabras del Reverendo Sadna.**

Para casarse con la hija del rey, el carpintero se vistió de *Vishnú*, y también él, oh Dios, aunque engañado por la  
lujuria y el ego, recibió la satisfacción de Ti. (1)  
¿Cuál es Tu mérito, oh *Guru* del mundo, si no perdonas mis errores pasados?  
Y, ¿por qué va uno a cuidarse del león si se lo va a comer el chacal? (1-Pausa)  
El pájaro Cuclillo añora la gota de agua que viene de lo alto, pero si no logra obtener esa gota, pierde su vida, y aunque  
le fuera dado después todo un océano de agua fresca, ¿de qué le serviría tal bendición? (2)  
¿Cómo puedo confrontar a mi mente cuando está tan cansada del trabajo y no se puede calmar?  
Pues, si llego hasta el barco después de que ya me ahogué, entonces, ¿cómo puedo ir a través? (3)  
Oh Dios, no soy nada, ni nada es mío, sólo Tú Eres, salva mi honor, *Sadna* es Tu humilde Sirviente. (4-1)  
**P. 859.**

**Por la Gracia del Único Ser Supremo, el Eterno, el Todo Prevaliente, Purusha, el Creador, Sin Miedo, Sin Enojo, el Ser mas allá del Tiempo, No Encarnado, Auto Existente, Iluminador.**

**Rag Gond, Chau-Padas, Mejl Guru Ram Das, Cuarto Canal Divino.**

Si el hombre pone su esperanza en el Señor, entonces él cosechará miles de frutos de los deseos de su corazón, pues el  
Señor conoce lo más íntimo de nuestro corazón y quien sea que haga un esfuerzo, en Su Nombre, Dios le responde. Pon tu  
esperanza en el Señor, oh mente mía, el Señor, tu Maestro, es Quien prevalece en todo. (1)

ਮੇਰੇ ਮਨ ਆਸਾ ਕਰਿ ਜਗਦੀਸ ਗੁਸਾਈ ॥ ਜੋ ਬਿਨੁ ਹਰਿ ਆਸ ਅਵਰ ਕਾਹੁ ਕੀ ਕੀਜੈ ਸਾ ਨਿਹਫਲੁ ਆਸੁ ਸਭ ਬਿਰਥੀ ਜਾਈ ॥੧॥ ਰਹਾਉ ॥ ਜੋ ਦੀਸੈ ਮਾਇਆ ਮੋਹ ਕੁਟੰਬੁ ਸਭੁ ਮਤੁ ਤਿਸ ਕੀ ਆਸੁ ਲਗਿ ਜਨਮੁ ਗਵਾਈ ॥ ਇਨੁ ਕੈ ਕਿਛੁ ਹਾਥਿ ਨਹੀ ਕਹਾ ਕਰਹਿ ਇਹਿ ਬਪੁਤੇ ਇਨੁ ਕਾ ਵਾਹਿਆ ਕਛੁ ਨ ਵਸਾਈ ॥ ਮੇਰੇ ਮਨ ਆਸੁ ਕਰਿ ਹਰਿ ਪ੍ਰੀਤਮ ਅਪੁਨੇ ਕੀ ਜੋ ਤੁਝ ਤਾਰੈ ਤੇਰਾ ਕੁਟੰਬੁ ਸਭੁ ਛੁਡਾਈ ॥੨॥ ਜੋ ਕਿਛੁ ਆਸੁ ਅਵਰ ਕਰਹਿ ਪਰਮਿਤੀ ਮਤ ਤੂੰ ਜਾਣਹਿ ਤੇਰੈ ਕਿਤੇ ਕੰਮਿ ਆਈ ॥ ਇਹੁ ਆਸੁ ਪਰਮਿਤੀ ਭਾਉ ਦੁਜਾ ਹੈ ਖਿਨ ਮਹਿ ਝੁਨੁ ਬਿਨਸਿ ਸਭ ਜਾਈ ॥ ਮੇਰੇ ਮਨ ਆਸਾ ਕਰਿ ਹਰਿ ਪ੍ਰੀਤਮ ਸਾਚੇ ਕੀ ਜੋ ਤੇਰਾ ਘਾਲਿਆ ਸਭੁ ਥਾਇ ਪਾਈ ॥੩॥ ਆਸਾ ਮਨਸਾ ਸਭ ਤੇਰੀ

ਮੇਰੇ ਸੁਆਮੀ ਜੈਸੀ ਤੁ ਆਸੁ ਕਰਾਵਹਿ ਤੈਸੀ ਕੇ ਆਸੁ ਕਰਾਈ ॥ ਕਿਛੁ ਕਿਸੀ ਕੈ ਹਥਿ ਨਾਹੀ ਮੇਰੇ ਸੁਆਮੀ ਐਸੀ ਮੇਰੈ ਸਤਿਗੁਰਿ ਬੁਝ ਬੁਝਾਈ ॥ ਜਨ ਨਾਨਕ ਕੀ ਆਸ ਤੁ ਜਾਣਹਿ ਹਰੈ ਦਰਸਨੁ ਦੇਖਿ ਹਰਿ ਦਰਸਨਿ ਤਿਪਤਾਈ ॥੪॥੧॥ ਗੰਡ ਮੁਹਲਾ ੪ ॥ ਐਸਾ ਹਰਿ ਸੇਵੀਐ ਨਿਤ ਧਿਆਈਐ ਜੋ ਖਿਨ ਮਹਿ ਕਿਲਵਿਖੁ ਸਭਿ ਕਰੇ ਬਿਨਾਸਾ ॥ ਜੇ ਹਰਿ ਤਿਆਗਿ ਅਵਰ ਕੀ ਆਸ ਕੀਜੈ ਤਾ ਹਰਿ ਨਿਹਫਲੁ ਸਭ ਘਾਲੁ ਗਵਾਸਾ ॥ ਮੇਰੇ ਮਨ ਹਰਿ ਸੇਵਿਹੁ ਸੁਖਦਾਤਾ ਸੁਆਮੀ ਜਿਸੁ ਸੇਵਿਐ ਸਭ ਭੁਖ ਲਹਾਸਾ ॥੧॥ ਮੇਰੇ ਮਨ ਹਰਿ ਉਪਰਿ ਕੀਜੈ ਭਰਵਾਸਾ ॥ ਜਹ ਜਾਈਐ ਤਹ ਨਾਲਿ ਮੇਰਾ ਸੁਆਮੀ ਹਰਿ ਅਪਨੀ ਪੈਜ ਰਖੈ ਜਨ ਦਾਸਾ ॥੧॥ ਰਹਾਉ ॥ ਜੇ ਅਪਨੀ ਬਿਰਥਾ ਕਹਹੁ ਅਵਰਾ ਪਹਿ ਤਾ ਆਗੈ ਅਪਨੀ ਬਿਰਥਾ ਬਹੁ ਬਹੁਤੁ ਕਢ-ਾਸਾ ॥ ਅਪਨੀ ਬਿਰਥਾ ਕਹਹੁ ਹਰਿ ਅਪਨੇ ਸੁਆਮੀ ਪਹਿ ਜੋ ਤੁਮਰੇ ਦੁਖ ਤਤਕਾਲ ਕਟਾਸਾ ॥ ਸੋ ਐਸਾ ਪ੍ਰਭੁ ਛੇਡਿ ਅਪਨੀ ਬਿਰਥਾ ਅਵਰਾ ਪਹਿ ਕਹੀਐ ਅਵਰਾ ਪਹਿ ਕਹਿ ਮਨ ਲਾਜ ਮਰਾਸਾ ॥੨॥ ਜੋ ਸੰਸਾਰੈ ਕੇ ਕੁਟੰਬੁ ਮਿਤੁ ਭਾਈ ਦੀਸਹਿ ਮਨੁ ਮੇਰੇ ਤੇ ਸਭਿ ਅਪਨੇ ਸੁਆਇ ਮਿਲਾਸਾ ॥ ਜਿਤੁ ਦਿਨਿ ਉਨੁ ਕਾ ਸੁਆਉ ਹੋਇ ਨ ਆਵੈ ਤਿਤੁ ਦਿਨਿ ਨੇੜੈ ਕੋ ਨੋ ਢੁਕਾਸਾ ॥ ਮਨੁ ਮੇਰੇ ਅਪਨਾ ਹਰਿ ਸੇਵਿ ਦਿਨੁ ਰਾਤੀ ਜੋ ਤੁਧੁ ਉਪਕਰੈ ਦੁਖਿ ਸੁਖਾਸਾ ॥੩॥ ਤਿਸ ਕਾ ਭਰਵਾਸਾ ਕਿਉ ਕੀਜੈ ਮਨੁ ਮੇਰੇ ਜੋ ਅੰਤੀ ਅਓਸਰਿ ਰੁਖਿ ਨ ਸਕਾਸਾ ॥ ਹਰਿ ਜਪੁ ਮੰਤ੍ਰ ਗੁਰ ਉਪਦੇਸੁ ਲੈ ਜਾਪਹੁ ਤਿਨੁ ਅੰਤਿ ਛੁਡਾਏ ਜਿਨੁ ਹਰਿ ਪ੍ਰੀਤਿ ਚਿਤਾਸਾ ॥ ਜਨ ਨਾਨਕ ਅਨਦਿਨੁ ਨਾਮੁ ਜਪਹੁ ਹਰਿ ਸੁੰਤਹੁ ਇਹੁ ਛੁਟਣ ਕਾ ਸਾਚਾ ਭਰਵਾਸਾ ॥੪॥੨॥ ਗੰਡ ਮੁਹਲਾ ੪ ॥ ਹਰਿ ਸਿਮਰਤੁ ਸਦਾ ਹੋਇ ਅਨੰਦੁ ਸੁਖੁ ਅੰਤਰਿ ਸਾਂਤਿ ਸੀਤਲੁ ਮਨੁ ਅਪਨਾ ॥ ਜੈਸੇ ਸਕਤਿ ਸੂਰੁ ਬਹੁ ਜਲੜਾ ਗੁਰ ਸਸਿ ਦੇਖੇ ਲਹਿ ਜਾਇ ਸਭ ਤਪਨਾ ॥੧॥ ਮੇਰੇ ਮਨ ਅਨਦਿਨੁ ਧਿਆਇ ਨਾਮੁ ਹਰਿ ਜਪਨਾ ॥ ਜਹਾ ਕਹਾ ਤੁਝੁ ਰਾਖੈ ਸਭ ਠਾਈ ਸੋ ਐਸਾ ਪ੍ਰਭੁ ਸੇਵਿ ਸਦਾ ਤੁ ਅਪਨਾ ॥੧॥ ਰਹਾਉ ॥ ਜਾ ਮਹਿ ਸਭਿ ਨਿਧਾਨੈ ਸੋ ਹਰਿ ਜਪਿ ਮਨੁ ਮੇਰੇ ਗੁਰਮੁਖਿ ਖੋਜਿ ਲਹਹੁ ਹਰਿ ਰਤਨਾ ॥ ਜਿਨ ਹਰਿ ਧਿਆਇਆ ਤਿਨ ਹਰਿ ਪਾਇਆ ਮੇਰਾ ਸੁਆਮੀ ਤਿਨੁ ਕੇ ਚਰਣ ਮਲਹੁ ਹਰਿ ਦਸਨਾ ॥੨॥ ਸਬਦੁ ਪਛਾਣਿ ਰਾਮ ਰਸੁ ਪਾਵਹੁ ਓਹੁ ਉਤਮੁ ਸੰਤੁ ਭਇਓ ਬਡ ਬਡਨਾ ॥ ਤਿਸੁ ਜਨ ਕੀ ਵਡਿਆਈ ਹਰਿ ਆਪਿ ਵਧਾਈ ਓਹੁ

ਘਟੈ ਨ ਕਿਸੈ ਕੀ ਘਟਾਈ ਇਕੁ ਤਿਲੁ ਤਿਲੁ ਤਿਲਨਾ ॥੩॥

mere man asa kar yaḡdis gusa-i.
yo bin jar as avar kaḯu ki kiye sa nihfal as sabhbirthi ya-i. ॥1॥
raja-o.
yo **ḍise** ma-i-a moh kutamb sabhmaṯ ʿtis ki as lag yanam gava-i.
in<sup>H</sup> ke kichh jath naji kaja karaji iji bapurje in<sup>H</sup> ka vaji-a kachh na vasa-i.
mere man as kar jar paṯam apune ki yo tuyh ʿtare ʿtera kutamb sabhchhada-i. ॥2॥
ye kichh as avar karaji parmitri maṯ tu<sup>N</sup> yaneh tere kite kamm a-i.
ih as parmitri bha-o duya he kjin meh yhuth binas sabh ya-i.
mere man asa kar jar paṯam sache ki yo ʿtera għali-a sabhtha-e pa-i. ॥3॥
asa mansa sabhʿteri mere su-ami yesi tu as karaveh ʿtesi ko as kara-i.

Página 860

kichh kisi ke jath naji mere su-ami esi mere satgur buyh buyha-i.
yan Nanak ki as tu yaneh jar darsan dek**ḳ** jar darsan ʿtaripta-i. ॥4॥1॥
gond mehla 4.
esa jar sevi-e niṯ **Dhi**-a-i-e yo kjin meh kilvik**ḳ** sabh kare binasa.
ye jar ti-ag avar ki as kiye ʿta jar nihfal sabhgħal gavasa.
mere man jar sevihu suk**ḳ**-ḍaṯa su-ami yis sevi-e sabhbhuk**ḳ** lajasa. ॥1॥
mere man jar upar kiye bharvasa.
yah ya-i-e ʿtaḥ nal mera su-ami jar apni pey rak**ḳ**e yan ḍasa. ॥1॥
raja-o.
ye apni birtha kahhu avra peḥ ʿta age apni birtha bajo bajut kad**ḥ**asa.
apni birtha kahhu jar apune su-ami peḥ yo tum<sup>H</sup>re duk**ḳ** ʿtaṯkal katasa.
so esa parab**ḥ** chjod apni birtha avra peḥ kaji-e avra peḥ kaji man le marasa. ॥2॥
yo sansare ke kutamb miṯar bha-i **ḍise**h man mere ʿte sabh apne su-a-e milasa.
yiṯ **din** un<sup>H</sup> ka su-a-o jo-e na ave tiṯ **din** nerje ko na dhukasa.
man mere apna jar sev **din** raṯi yo tu**Dh** upkare duk**ḳ** sukjasa. ॥3॥
ʿtis ka bharvasa ki-o kiye man mere yo anṯi a-osar rak**ḳ** na sakasa.
jar yap mant gur updes le yapaju ʿtin<sup>H</sup> anṯ chhada-e yin<sup>H</sup> jar paṯi chitasa.
yan Nanak an-**din** nam yapaju jar santaju ih chhutan ka sacha bharvasa. ॥4॥2॥
gond mehla 4.
jar simraṯ sada jo-e anand suk**ḳ** antar sa<sup>N</sup>ʿṯ siṯal man apna.
yese sakat sur bajo yaṯa gur sas dek**ḳ**e leh ya-e sabh ʿtaṗna. ॥1॥
mere man an-**din** **Dhi**-a-e nam jar yapna.
yaja kaja tuyh rak**ḳ**e sabhtha-i so esa parab**ḥ** sev sada tu apna. ॥1॥
raja-o.
ya meh sabhni**Dhan** so jar yap man mere gurmuk**ḳ** kjoy lahhu jar raṯna.
yin jar **Dhi**-a-i-a ʿtin jar pa-i-a mera su-ami ʿtin ke charan malaju jar ḍasna. ॥2॥
sabad pachhan ram ras pavhu oh uṯam sant bha-i-o bad badna.
ʿtis yan ki vadi-a-i jar ap va**Dha**-i oh ghate na kise ki għata-i ik tiṯ tiṯ tiṯna. ॥3॥

Descansa tu esperanza en el Señor del Universo, el Maestro de la Tierra, pues si uno se apoya en alguien más, sus esperanzas nunca serán cumplidas. (1-Pausa)

Todos los apegos familiares que uno carga son pura ilusión y nos hacen perder los méritos en la vida. En las manos de esos familiares no hay nada, pues qué pueden esos pobres hacer, y aún si intentaran hacer algo de nada sirve. Oh mente, apóyate sólo en tu Señor Amoroso, Quien te redime, y emancipa, también, a todos tus parientes. (2)

Uno debe de saber que si uno se apoya en los amigos, tampoco le va a servir de nada.

Esta dependencia en los demás viene del sentido de la dualidad y, siendo esto ilusorio, no nos trae ninguna consecuencia positiva. Oh mi mente, ten fe solamente en tu Amado y Verdadero Maestro, Quien te recompensa todos tus esfuerzos. (3)

Pero aún la esperanza y los deseos vienen de Ti, oh Dios, y así como es Tu Voluntad, así nos llega la esperanza.

**P. 860.**

Nada está en las manos de nadie, oh Señor Maestro, tal es la Enseñanzas que el *Guru* Verdadero me ha revelado. Sólo Tú conoces los deseos de *Nanak*, teniendo la Bendita Visión del *Darshan* del Señor, ahora vive satisfecho. (4-1)

#### Gond, Mejl Guru Ram Das, Cuarto Canal Divino.

Contempla a ese Señor, Él anula todos tus errores en un instante.

Si uno se olvida de Dios y se apoya en otro, nunca podrá lograr tener satisfacción alguna.

Oh mi mente, habita en Tu Maestro Dador de Éxtasis, Contemplándolo, toda tu ansiedad desaparece. (1)

Descansa tu esperanza en tu Señor, oh mi mente, pues Él va con nosotros a donde sea que vayamos y salva el honor de Sus Sirvientes, tanto como el Suyo. (1-Pausa)

Si vamos a contarle de nuestras penas a otro, éste otro nos llora sus propias penas de regreso.

Comparte tu tristeza con el Señor que alivia y que instantáneamente te vuelve un ser íntegro.

Si uno lleva sus aflicciones a alguien más, haciendo a un lado a tal Señor, sólo padece de deshonor y vergüenza.

(2)

Todos tus parientes que aparentan ser tus amigos, te visitan sólo para satisfacer sus propios fines, y cuando no logran lo que desean de ti, entonces ya no te buscan.

Oh mi mente, habita en tu Señor, noche y día, Quien está contigo incondicionalmente, igual en el dolor que en el placer. (3)

¿Por qué apoyarse en aquél, oh mi mente, que te abandona al final? Medita en el *Mantra* de tu Dios, instruido en la Palabra del *Shabd* del *Guru*, pues el Señor redime, por siempre, a aquéllos que en su mente apreciaron Su Amor. Oh Santos del Señor, mediten siempre en el Nombre del Señor, pues ésta es, en realidad, la única esperanza para liberar al ser humano. (4-2)

#### Gond, Mejl Guru Ram Das, Cuarto Canal Divino.

Contemplando a Dios, uno está siempre en Éxtasis y su mente permanece en la Frescura de la Prosperidad y la Paz, y el sol de *Maya*, quemante sobre la cabeza, ya no lastima más, pues ésta es refrescada al tener la Visión del *Guru* Luna. (1)

Oh mi mente, habita siempre en el Nombre de tu Dios y sirve a Quien te protegerá aquí y aquí después.(1-Pausa)

Medita en el Señor, Quien contiene todos los Tesoros, oh mi mente, como *Gurmukj*, busca la Joya del Señor, pues quienes meditan en el Señor, Lo encuentran, reúnete con ellos y lava sus pies. (2)

Quien toma Conciencia de la Palabra del *Shabd*, obtiene la Sublime Esencia del Señor, tal Santo es Grandioso, lo más Grande de lo grande. El Mismo Señor magnifica la Gloria de ese humilde Sirviente. Tu Gloria, oh Señor, nadie La puede disminuir, ni siquiera un poco. (3) **P. 861.**



ਜਿਸ ਤੇ ਸੁਖ ਪਾਵਹਿ ਮਨ ਮੇਰੇ ਸੋ ਸਦਾ ਧਿਆਇ  
ਨਿਤ ਕਰੁ ਜਰਨਾ ॥ ਜਨ ਨਾਨਕ ਕਉ ਹਰਿ ਦਾਨੁ  
ਇਕੁ ਦੀਜੈ ਨਿਤ ਬਸਹਿ ਰਿਦੈ ਹਰੀ ਮੋਹਿ ਚਰਨਾ ॥  
੪॥੩॥ ਗੋਡ ਮਹਲਾ ੪ ॥ ਜਿਤਨੇ ਸਾਹ ਪਾਤਿਸਾਹ  
ਉਮਰਾਵ ਸਿਕਦਾਰ ਚਉਧਰੀ ਸਭਿ ਮਿਥਿਆ ਝੂਠੁ  
ਭਾਉ ਦੁਜਾ ਜਾਣੁ ॥ ਹਰਿ ਅਬਿਨਾਸੀ ਸਦਾ ਬਿਰੁ  
ਨਿਹਚਲੁ ਤਿਸੁ ਮੇਰੇ ਮਨ ਭਜੁ ਪਰਵਾਣੁ ॥੧॥ ਮੇਰੇ  
ਮਨ ਨਾਮੁ ਹਰੀ ਭਜੁ ਸਦਾ ਦੀਬਾਣੁ ॥ ਜੋ ਹਰਿ ਮਹਲੁ  
ਪਾਵੈ ਗੁਰ ਬਚਨੀ ਤਿਸੁ ਜੇਵਡੁ ਅਵਰੁ ਨਾਹੀ ਕਿਸੈ  
ਦਾ ਤਾਣੁ ॥੧॥ ਰਹਾਉ ॥ ਜਿਤਨੇ ਧਨਵੰਤ ਕੁਲਵੰਤ  
ਮਿਲਖਵੰਤ ਦੀਸਹਿ ਮਨ ਮੇਰੇ ਸਭਿ ਬਿਨਸਿ ਜਾਹਿ  
ਜਿਉ ਰੰਗੁ ਕਸੁੰਭ ਕਚਾਣੁ ॥ ਹਰਿ ਸਤਿ ਨਿਰੰਜਨੁ ਸਦਾ  
ਸੇਵਿ ਮਨ ਮੇਰੇ ਜਿਤੁ ਹਰਿ ਦਰਗਹ ਪਾਵਹਿ ਤੂ ਮਾਣੁ  
॥੨॥ ਬ੍ਰਾਹਮਣੁ ਖੜੀ ਸੁਦ ਵੈਸ ਚਾਰਿ ਵਰਨ ਚਾਰਿ  
ਆਸ਼ਮੁ ਹਰਿ ਜੋ ਹਰਿ ਧਿਆਵੈ ਸੋ ਪਰਧਾਨੁ ॥ ਜਿਉ  
ਚੰਦਨ ਨਿਕਟਿ ਵਸੈ ਹਿਰਡੁ ਬਪੁਤਾ ਤਿਉ ਸਤਸੰਗਤਿ  
ਮਿਲਿ ਪਤਿਤ ਪਰਵਾਣੁ ॥੩॥ ਓਹੁ ਸਭ ਤੇ ਉਚਾ  
ਸਭ ਤੇ ਸੁਚਾ ਜਾ ਕੈ ਹਿਰਦੈ ਵਸਿਆ ਭਗਵਾਨੁ ॥  
ਜਨ ਨਾਨਕੁ ਤਿਸ ਕੇ ਚਰਨ ਪਖਾਲੈ ਜੋ ਹਰਿ ਜਨੁ  
ਨੀਚੁ ਜਾਤਿ ਸੇਵਕਾਣੁ ॥੪॥੪॥ ਗੋਡ ਮਹਲਾ ੪ ॥  
ਹਰਿ ਅੰਤਰਜਾਮੀ ਸਭਤੈ ਵਰਤੈ ਜੇਹਾ ਹਰਿ ਕਰਾਏ  
ਤੇਹਾ ਕੋ ਕਰਈਐ ॥ ਸੋ ਐਸਾ ਹਰਿ ਸੇਵਿ ਸਦਾ  
ਮਨ ਮੇਰੇ ਜੋ ਤੁਧਨੋ ਸਭ ਦੂ ਰਖਿ ਲਈਐ ॥੧॥ ਮੇਰੇ  
ਮਨ ਹਰਿ ਜਪਿ ਹਰਿ ਨਿਤੁ ਪੜਈਐ ॥ ਹਰਿ ਬਿਨੁ  
ਕੋ ਮਾਰਿ ਜੀਵਾਲਿ ਨ ਸਾਕੈ ਤਾ ਮੇਰੇ ਮਨ ਕਾਇਤੁ  
ਕੜਈਐ ॥੧॥ ਰਹਾਉ ॥ ਹਰਿ ਪਰਪੰਚੁ ਕੀਆ ਸਭੁ  
ਕਰਤੈ ਵਿਚਿ ਆਪੇ ਆਪਣੀ ਜੋਤਿ ਧਰਈਐ ॥ ਹਰਿ  
ਏਕੋ ਬੋਲੈ ਹਰਿ ਏਕੁ ਬੁਲਾਏ ਗੁਰਿ ਪੂਰੈ ਹਰਿ ਏਕੁ  
ਦਿਖਈਐ ॥੨॥ ਹਰਿ ਅੰਤਰਿ ਨਾਲੇ ਬਾਹਰਿ ਨਾਲੇ  
ਕਹੁ ਤਿਸੁ ਪਾਸਹੁ ਮਨ ਕਿਆ ਚੋਰਈਐ ॥ ਨਿ-  
ਹਕਪਟ ਸੇਵਾ ਕੀਜੈ ਹਰਿ ਕੇਰੀ ਤਾਂ ਮੇਰੇ ਮਨ ਸਰਬ  
ਸੁਖ ਪਈਐ ॥੩॥ ਜਿਸ ਦੈ ਵਸਿ ਸਭੁ ਕਿਛੁ ਸੋ ਸਭ  
ਦੁ ਵਡਾ ਸੋ ਮੇਰੇ ਮਨ ਸਦਾ ਧਿਆਈਐ ॥ ਜਨ ਨਾਨਕ  
ਸੋ ਹਰਿ ਨਾਲਿ ਹੈ ਤੇਰੈ ਹਰਿ ਸਦਾ ਧਿਆਇ ਤੂ ਤੁਧੁ  
ਲਏ ਛਡਈਐ ॥੪॥੫॥ ਗੋਡ ਮਹਲਾ ੪ ॥ ਹਰਿ  
ਦਰਸਨ ਕਉ ਮੇਰਾ ਮਨ ਬਹੁ ਤਪਤੈ ਜਿਉ ਤ੍ਰਿਖਾਵੰਤੁ  
ਬਿਨੁ ਨੀਰ ॥੧॥ ਮੇਰੈ ਮਨਿ ਪ੍ਰੇਮ ਲਗੈ ਹਰਿ ਤੀਰ ॥  
ਹਮਰੀ ਬੇਦਨ ਹਰਿ ਪ੍ਰਭੁ ਜਾਨੈ ਮੇਰੇ ਮਨ ਅੰਤਰ ਕੀ  
ਧੀਰ ॥੧॥ ਰਹਾਉ ॥ ਮੇਰੇ ਹਰਿ ਪ੍ਰੀਤਮ

ਕੀ ਕੋਈ ਬਾਤ ਸੁਨਾਵੈ ਸੋ ਭਾਈ ਸੋ ਮੇਰਾ ਬੀਰ  
॥੨॥ ਮਿਲੁ ਮਿਲੁ ਸਖੀ ਗੁਣ ਕਹੁ ਮੇਰੇ ਪ੍ਰਭ ਕੇ ਲੇ  
ਸਤਿਗੁਰ ਕੀ ਮਤਿ ਧੀਰ ॥੩॥ ਜਨ ਨਾਨਕ ਕੀ  
ਹਰਿ ਆਸ ਪੁਜਾਵਹੁ ਹਰਿ ਦਰਸਨਿ ਸਾਂਤਿ ਸਰੀਰ  
॥੪॥੬॥ ਛਕਾ ੧॥

ਰਾਗੁ ਗੋਂਡ ਮਹਲਾ ੫ ਚਉਪਦੇ ਘਰੁ ੧

ੴ ਸਤਿਗੁਰ ਪ੍ਰਸਾਦਿ ॥

ਸਭੁ ਕਰਤਾ ਸਭੁ ਭੁਗਤਾ ॥੧॥ ਰਹਾਉ ॥ ਸੁਨਤੋ  
ਕਰਤਾ ਪੇਖਤ ਕਰਤਾ ॥ ਅਦ੍ਰਿਸਟੋ ਕਰਤਾ ਦ੍ਰਿਸ-  
ਟੋ ਕਰਤਾ ॥ ਓਪਤਿ ਕਰਤਾ ਪਰਲਉ ਕਰਤਾ ॥  
ਬਿਆਪਤ ਕਰਤਾ ਅਲਿਪਤੋ ਕਰਤਾ ॥੧॥

Página 861

yis te sukḯ pavaji man mere so sādā Dhi-a-e niṯ kar yurna.  
yan Nanak ka-o jar dān ik dīye niṯ baseh rīde jari mohi  
charna. ॥4॥3॥  
gond mehla 4.  
yiṯne sah paṯisah umrav sikḍar cha-uDhri sabh mithi-a  
yhuth bha-o dūya yan.  
jar abjīnasi sādā thīr nihchal ṯis mere man bhe parvan. ॥1॥  
mere man nam jari bhe sādā dīban.  
yo jar majal pave gur bachni ṯis yevad avar naji kise dā  
tan. ॥1॥ raja-o.  
yiṯne Dhanvanṯ kulvanṯ milakjvanṯ diseh man mere sabh  
binas yaji yi-o rang kasumbh kachan.  
jar saṯ niranyan sādā sev man mere yiṯ jar dargeh pavaji  
tu man. ॥2॥  
barahman kḯatri sud ves cjar varan cjar asram heh yo jar  
Dhi-ave so parDhan.  
yi-o chandan nīkat vase hirad bapurja ṯi-o saṯsangatṯ mil  
patit parvan. ॥3॥  
oh sabh te ucha sabh te sucha ya ke hirde vasi-a  
bhagvan.  
yan Nanak ṯis ke charan pakjale yo jar yan nich yat  
sevkan. ॥4॥4॥  
gond mehla 4.  
jar anṯaryami sabh-te varṯe yeha jar kara-e ṯea ko kara-i-e.  
so esa jar sev sādā man mere yo tuDhno sabh du rakj  
la-i-e. ॥1॥  
mere man jar yap jar niṯ parja-i-e.  
jar bin ko mar yival na sake ṯa mere man ka-iṯ karja-i-e.  
॥1॥ raja-o.  
jar parpanch ki-a sabh karṯe vich ape apni yot Dhara-i-e.  
jar eko bole jar ek bula-e gur pure jar ek dīkja-i-e. ॥2॥  
jar anṯar nale bajar nale kajo ṯis pashu man ki-a chora-i-e.  
nihakpat seva kiye jar keri ṯa<sup>N</sup> mere man sarab sukḯ  
pa-i-e. ॥3॥  
yis de vas sabh kichh so sabh du vada so mere man sādā  
Dhi-a-i-e.  
yan Nanak so jar nal he ṯere jar sādā Dhi-a-e tu tuDh la-e  
chhada-i-e. ॥4॥5॥  
gond mehla 4.  
jar darsan ka-o mera man bajo tapṯe yi-o ṯarikjava<sup>N</sup>ṯ bin  
nir. ॥1॥  
mere man parem lago jar tīr.  
hamri bedan jar parabh yane mere man anṯar ki pir. ॥1॥  
raja-o.  
mere jar paritām ki ko-i baṯ sunave so bha-i so mera bir. ॥2॥

Página 862

mil mil sakḯi gun kajo mere parabh ke le saṯgur ki mat  
Dhir. ॥3॥  
yan Nanak ki jar as puyavaju jar darsan sa<sup>N</sup>ṯ sarir. ॥4॥6॥  
chhaka 1॥  
rag gond mehla 5 cha-upde ghar 1  
ik-o<sup>N</sup>kar saṯgur parsad.  
sabh karta sabh bhugta. ॥1॥ raja-o.  
sunto karta pekjat karta.  
adristo karta daristo karta.  
opat karta parla-o karta.  
bi-apat karta alipato karta. ॥1॥

Él te dará Paz, oh mente mía, medita para siempre, día con día en Él, con tus palmas juntas.  
Oh Dios, por favor, bendice a *Nanak* con sólo un regalo, que Tu Pies habiten para siempre en mi corazón.  
(4-3)

**Gond, Mejl Guru Ram Das, Cuarto Canal Divino.**

Todos los reyes, emperadores, nobles, señores y jefes, son falsos y transitorios, pues viven involucrados en la dualidad, entiende bien esto; el Señor Eterno es Inamovible y Permanente, medita en Él, oh mente mía, y serás aprobada. (1)

Oh mi mente, vibra y medita en el Nombre del Señor, Quien será tu Defensor para siempre, pues quien obtiene la Mansión de la Presencia del Señor, a través de la Palabra del *Shabd* del *Guru*, acrecienta su poder como el de nadie. (1-Pausa)

Hay muchos hombres poderosos, millonarios, con gran familia y propiedades, todos ellos desaparecerán tan rápido como el inestable color del cártamo. Sirve al Señor Verdadero e Inmaculado para siempre, oh mente mía y serás honrado en la Corte del Señor. (2)

Hay cuatro castas y cuatro estados en la vida de los *Brahmanes*, pero aquél que contempla al Señor, es supremo entre los hombres. Así como la planta amarga de la Arinda, que al habitar muy cerca de los dulces árboles de Sándalo, se vuelve tan fragante como su vecino, así también el malvado, asociándose con los Santos, se convierte en Santo también. (3)

Sí, es el más alto y puro, aquél en cuyo corazón habita el Señor. *Nanak* lava los pies del Devoto que dedica su vida y su ser a su Señor, sin importar su casta. (4-4)

**Gond, Mejl Guru Ram Das, Cuarto Canal Divino,**

El Señor, el Conocedor Íntimo, el Buscador de corazones, prevalece en todo, así como el Señor los hace actuar, así ellos actúan, sirve entonces para siempre a ese Señor, Quien te protegerá de todo. (1)

Mi mente medita en el Señor y lee acerca del Señor día con día, sólo el Señor es Quien te puede salvar o matar, ¿por qué entonces te preocupas?, oh mente mía. (1-Pausa)

El Creador creó el Universo entero e infundió Su Luz en él, el Señor Mismo habla y el Señor Mismo hace que hablen, el Perfecto *Guru* ha revelado al Señor. (2)

El Señor está contigo, dentro y fuera, dime oh mente mía, ¿cómo Le podría esconder algo?

Sirve al Señor con tu corazón abierto, así oh, mente mía, encontrarás la Paz. (3)

Todo está bajo Su Control, Él es lo Más Grande de todo, oh mente mía, medita por siempre en Él, oh, dice el Sirviente *Nanak*, ese Señor está siempre contigo, medita para siempre en tu Señor y Él te va a liberar. (4-5)

**Gond, Mejl Guru Ram Das, Cuarto Canal Divino,**

Mi mente añora profundamente la Bendita Visión del *Darshan* del Señor, así como el sediento añora el agua. (1)

Mi mente ha sido atravesada por la flecha del Amor del Señor, sólo Él conoce mi angustia y el profundo dolor de mi corazón. (1-Pausa)

Quien sea que me cuente las Historias de mi Señor es mi Hermano del Destino y mi amigo. (2) **P. 862.**

Vengan y reunámonos todos, oh mis compañeros, cantemos las Gloriosas Alabanzas de mi Dios, y sigamos el reconfortante consejo del *Guru* Verdadero. (3)

Oh Dios, bendice al Sirviente *Nanak* con Tu Visión, para que su añoranza desaparezca y pueda así vivir en Paz. (4-6)

**Un Dios Creador del Universo, por la Gracia del Verdadero Guru**

**Primer Verso de seis**

**Rag Gond, Mejl Guru Aryan, Quinto Canal Divino Chau-Padas.**

Él es el Creador de todo, Él es Quien lo disfruta todo. (1-Pausa)

El Creador escucha y el Creador ve todo, el Creador es Visible, el Creador es Invisible.

El Creador forma y destruye, el Creador toca todo y el Creador permanece desapegado de todo. (1)

ਬਕਤੋ ਕਰਤਾ ਬੂਝਤ ਕਰਤਾ ॥ ਆਵਤੁ ਕਰਤਾ ਜਾਤੁ  
ਭੀ ਕਰਤਾ ॥ ਨਿਰਗੁਨ ਕਰਤਾ ਸਰਗੁਨ ਕਰਤਾ ॥  
ਗੁਰ ਪ੍ਰਸਾਦਿ ਨਾਨਕ ਸਮਦ੍ਰਿਸਟਾ ॥੨॥੧॥ ਗੋਂਡ  
ਮਹਲਾ ੫ ॥ ਫਾਕਿਓ ਮੀਨ ਕਪਿਕ ਕੀ ਨਿਆਈ  
ਤੁ ਉਰਝਿ ਰਹਿਓ ਕਸੁੰਭਾਇਲੇ ॥ ਪਗ ਧਾਰਹਿ ਸਾਸੁ  
ਲੋਖੈ ਲੈ ਤਉ ਉਧਰਹਿ ਹਰਿ ਗੁਣ ਗਾਇਲੇ ॥੧॥ ਮਨ  
ਸਮਝੁ ਛੋਡਿ ਆਵਾਇਲੇ ॥ ਅਪਨੇ ਰਹਨ ਕਉ ਠਉਰੁ  
ਨ ਪਾਵਹਿ ਕਾਏ ਪਰ ਕੈ ਜਾਇਲੇ ॥੧॥ ਰਹਾਉ ॥  
ਜਿਉ ਮੈਗਲੁ ਇੰਦ੍ਰੀ ਰਸਿ ਪ੍ਰੇਰਿਓ ਤੁ ਲਾਗਿ ਪਰਿਓ  
ਕੁਟੰਬਾਇਲੇ ॥ ਜਿਉ ਪੰਖੀ ਇਕਤ੍ਰ ਹੋਇ ਫਿਰਿ ਬਿਛੁਰੈ  
ਥਿਰੁ ਸੰਗਤਿ ਹਰਿ ਹਰਿ ਧਿਆਇਲੇ ॥੨॥ ਜੈਸੇ ਮੀਨੁ  
ਰਸਨ ਸਾਦਿ ਬਿਨਸਿਓ ਓਹੁ ਮੂਠੋ ਮੂਝ ਲੋਭਾਇਲੇ ॥  
ਤੂ ਹੋਆ ਪੰਚ ਵਾਸਿ ਵੈਰੀ ਕੈ ਛੁਟਹਿ ਪਰੁ ਸਰਨਾਇਲੇ  
॥੩॥ ਹੋਹੁ ਕ੍ਰਿਪਾਲ ਦੀਨ ਦੁਖ ਭੰਜਨ ਸਭਿ ਤੁਮ੍ਹਰੇ  
ਜੀਅ ਜੰਤਾਇਲੇ ॥ ਪਾਵਉ ਦਾਨੁ ਸਦਾ ਦਰਸੁ ਪੇਖਾ  
ਮਿਲੁ ਨਾਨਕ ਦਾਸ ਦਸਾਇਲੇ ॥੪॥੨॥

ਰਾਗੁ ਗੋਂਡ ਮਹਲਾ ੫ ਚਉਪਦੇ ਘਰੁ ੨

ੴ ਸਤਿਗੁਰ ਪ੍ਰਸਾਦਿ ॥

ਜੀਅ ਪ੍ਰਾਨ ਕੀਏ ਜਿਨਿ ਸਾਜਿ ॥ ਮਾਟੀ ਮਹਿ ਜੋਤਿ  
ਰਖੀ ਨਿਵਾਜਿ ॥ ਬਰਤਨ ਕਉ ਸਭੁ ਕਿਛੁ ਭੋਜਨ  
ਭੋਗਾਇ ॥ ਸੋ ਪ੍ਰਭੁ ਤਜਿ ਮੂੜੋ ਕਤ ਜਾਇ ॥੧॥  
ਪਾਰਬ੍ਰਹਮ ਕੀ ਲਾਗਉ ਸੇਵ ॥ ਗੁਰ ਤੇ ਸੁਝੈ ਨਿਰ-  
ੰਜਨ ਦੇਵ ॥੧॥ ਰਹਾਉ ॥ ਜਿਨਿ ਕੀਏ ਰੰਗ ਅਨਿਕ  
ਪਰਕਾਰ ॥ ਓਪਤਿ ਪਰਲਉ ਨਿਮਖ ਮਝਾਰ ॥ ਜਾ  
ਕੀ ਗਤਿ ਮਿਤਿ ਕਹੀ ਨ ਜਾਇ ॥ ਸੋ ਪ੍ਰਭੁ ਮਨ ਮੇਰੇ  
ਸਦਾ ਧਿਆਇ ॥੨॥ ਆਇ ਨ ਜਾਵੈ ਨਿਹਚਲੁ ਧਨੀ  
॥ ਬੇਅੰਤ ਗੁਨਾ ਤਾ ਕੇ ਕੇਤਕ

 

ਗਨੀ ॥ ਲਾਲ ਨਾਮ ਜਾ ਕੈ ਭਰੇ ਭੰਡਾਰ ॥ ਸਗਲ  
ਘਟਾ ਦੇਵੈ ਆਧਾਰ ॥੩॥ ਸਤਿ ਪੁਰਖੁ ਜਾ ਕੋ ਹੈ  
ਨਾਉ ॥ ਮਿਟਹਿ ਕੋਟਿ ਅਘ ਨਿਮਖ ਜਸੁ ਗਾਉ ॥  
ਬਾਲ ਸਖਾਈ ਭਗਤਨ ਕੋ ਮੀਤ ॥ ਪ੍ਰਾਨ ਅਧਾਰ  
ਨਾਨਕ ਹਿਤ ਚੀਤ ॥੪॥੧॥੩॥ ਗੋਂਡ ਮਹਲਾ ੫ ॥  
ਨਾਮ ਸੰਗਿ ਕੀਨੋ ਬਿਉਹਾਰੁ ॥ ਨਾਮੋ ਹੀ ਇਸੁ ਮਨ  
ਕਾ ਅਧਾਰੁ ॥ ਨਾਮੋ ਹੀ ਚਿਤਿ ਕੀਨੀ ਓਟ ॥ ਨਾਮੁ  
ਜਪਤ ਮਿਟਹਿ ਪਾਪ ਕੋਟਿ ॥੧॥ ਰਾਸਿ ਦੀਈ ਹਰਿ  
ਏਕੋ ਨਾਮੁ ॥ ਮਨ ਕਾ ਇਸਟੁ ਗੁਰ ਸੰਗਿ ਧਿਆਨੁ  
॥੧॥ ਰਹਾਉ ॥ ਨਾਮੁ ਹਮਾਰੇ ਜੀਅ ਕੀ ਰਾਸਿ ॥  
ਨਾਮੋ ਸੰਗੀ ਜਤ ਕਤ ਜਾਤ ॥ ਨਾਮੋ ਹੀ ਮਨਿ ਲਾਗਾ  
ਮੀਠਾ ॥ ਜਲਿ ਥਲਿ ਸਭ ਮਹਿ ਨਾਮੋ ਡੀਠਾ ॥੨॥  
ਨਾਮੇ ਦਰਗਹ ਮੁਖ ਉਜਲੇ ॥ ਨਾਮੇ ਸਗਲੇ ਕੁਲ ਉਧਰੇ  
॥ ਨਾਮਿ ਹਮਾਰੇ ਕਾਰਜ ਸੀਧ ॥ ਨਾਮ ਸੰਗਿ ਇਹੁ  
ਮਨੁਆ ਗੀਧ ॥੩॥ ਨਾਮੇ ਹੀ ਹਮ ਨਿਰਭਉ ਭਏ ॥  
ਨਾਮੋ ਆਵਨ ਜਾਵਨ ਰਹੇ ॥ ਗੁਰਿ ਪੂਰੈ ਮੇਲੇ ਗੁਣਤਾਸ  
॥ ਕਹੁ ਨਾਨਕ ਸੁਖਿ ਸਹਜਿ ਨਿਵਾਸੁ ॥੪॥੨॥੪॥

bakto karta buyhaṯ karta.  
avaṯ karta yaṯ bji karta.  
nirgun karta sargun karta.  
gur parsadṯ Nanak samdrista. ॥2॥1॥  
gond mehla 5.  
faki-o min kapik ki ni-a-i tu ure raji-o kasumbha-ile.  
pag **Dh**areh sas lekje le ta-o u**Dh**raji jar gun ga-ile. ॥1॥  
man same **ch**jod ava-ile.  
apne rajan ka-o **th**a-ur na pavaji ka-e par ke ya-ile.  
॥1॥ raja-o.  
yi-o megal indri ras pareri-o tu lag pari-o kutamba-ile.  
yi-o pank**ji** ikatar jo-e fir bich**h**ure thir sangat jar jar  
**D**hi-a-ile. ॥2॥  
yese min rasan sadṯ binsi-o oh mutjou mur**h** lob**h**a-ile.  
tu jo-a panch vas veri ke **ch**huteh par sarna-ile. ॥3॥  
johu kirpal din duk**j** **b**hanyan sab**h** tum<sup>h</sup>re yi-a  
yanta-ile.  
pava-o dan sada dasa pekja mil Nanak das dasa-ile. ॥4॥2॥  
rag gond mehla 5 cha-upde **gh**ar 2  
ik-o<sup>n</sup>kar satgur parsad.  
yi-a paran ki-e yin se.  
mati meh yot rak**ji** nive.  
bartan ka-o sab**h** kich**h** bjoyan bjoga-e.  
so parab**h** te murje kat ya-e. ॥1॥  
parbarahm ki laga-o sev.  
gur te suy**h**e niranyan dev. ॥1॥ raja-o.  
yin ki-e rang anik parkar.  
opatṯ parla-o nimak**j** mear.  
ya ki gat mitṯ kaji na ya-e.  
so parab**h** man mere sada **D**hi-a-e. ॥2॥  
a-e na yave nihchal **D**hani.  
be-anṯ guna ta ke ketak gani.

Página 863

lal nam ya ke **b**hare **b**handar.  
sagal **gh**ata deve a**D**har. ॥3॥  
sat purak**j** ya ko he na-o.  
miteh kot a**gh** nimak**j** yas ga-o.  
bal sakja-i **b**hagtan ko mit.  
paran a**D**har Nanak hitṯ chitṯ. ॥4॥1॥3॥  
gond mehla 5.  
nam sangṯ kino bi-uhar.  
namo hi is man ka a**D**har.  
namo hi chitṯ kini ot.  
nam yapatṯ miteh pap kot. ॥1॥  
ras di-i jar eko nam.  
man ka isat gur sang **D**hi-an. ॥1॥ raja-o.  
nam jamare yi-a ki ras.  
namo sangi yaṯ kat yaṯ.  
namo hi man laga mitha.  
yal thal sab**h** meh namo ditha. ॥2॥  
name dargeh muk**j** uyle.  
name sagle kul u**D**hre.  
nam jamare kare si**D**h.  
nam sangṯ ih manu-a gi**D**h. ॥3॥  
name hi jam nir**h**a-o **b**ha-e.  
name avan yavan raje.  
gur pure mele **gun**tas.  
kajo Nanak suk**j** sahy nivas. ॥4॥2॥4॥

El Creador es quien habla y el Creador es quien entiende; el Creador viene y el Creador se va, el Creador es Absoluto y sin cualidades y al Creador se le relaciona con la más Excelentes Cualidades, y por la Gracia del *Guru*, *Nanak* ve a todos por igual. (2-1)

**Gond, Mejl Guru Aryan, Quinto Canal Divino.**

Estás atrapado como el pez y el chango, estás enredado en el mundo transitorio, tus respiraciones y tus pasos están contados, sólo cantando la Gloriosas Alabanzas del Señor, podrás ser salvado. (1)  
Oh mente mía, refórmate, y deja de vagar sin rumbo, no has encontrado lugar de descanso para ti, ¿Por qué entonces tratas de enseñar a otros? (1-Pausa)

Como el elefante conducido por su deseo sexual, vives apegado a tu familia.

La gente es como los pájaros que se juntan, pero separados emprenden el vuelo; podrás estar estable y en calma sólo hasta que medites en el Señor, *Jar, Jar*, en la Compañía de los Santos. (2)

Como el pez que muere por la boca, el tonto es arruinado por su propia avaricia.

Has caído atrapado bajo el poder de los cinco ladrones y el escape sólo puede darse a través del Santuario del Señor. (3)

Ten Misericordia de mí, oh Destructor de la penas del débil, todos lo seres y criaturas Te pertenecen. Quisiera el Regalo de tener para siempre la Bendita Visión de Tu *Darshan*, encontrándote, Nanak se siente Esclavo de Tus Esclavos. (4-2)

**Un Dios Creador del Universo, por la Gracia del Verdadero Guru**

**Rag Gong, Mejl Guru Aryan, Quinto Canal Divino, Chau-Padas.**

Él diseñó el Alma y la Respiración de la vida y al polvo le infundió Su Luz.  
Te exaltó y te dio el poder de usar todo, comida y gozo, ¿cómo es que te olvidas de tal Dios, oh tonto, a dónde crees que podrás ir. (1)  
Compromete tu ser al Servicio del Señor Trascendente. Sólo mediante el *Guru* uno concibe al Divino e Inmaculado Señor. (1-Pausa)

Él ha creado dramas y teatros de todo tipo, y en un instante crea y destruye. Su Condición y Estado no puede ser descrito, medita para siempre en ese Dios, oh mi mente. (2)

El Inamovible Dios no va ni viene, Sus Gloriosas Virtudes son Infinitas. ¿Cuántas de Ella podría contar?

**P. 863.**

Su Tesoro se desborda de Rubíes del Nombre. Él da Soporte a todos los corazones. (3)  
Su Nombre es el Verdadero *Purusha*; cantando Su Alabanza, aunque sea por un instante, millones de errores son lavados. Él es nuestro Amigo de la niñez, Él es el Eterno Compañero de Sus Devotos.  
Sí, Él es lo Principal en nuestra vida, en nuestro amor y en nuestro corazón. (4-1-3)

**Gond, Mejl Guru Arjan, Quinto Canal Divino.**

Yo comercio con el *Naam*, el Nombre del Señor; el Nombre del Señor es el Soporte de mi mente, mi conciencia toma Refugio en el *Naam*, es el Sustento de mi corazón. Cantando el Nombre del Señor, millones de errores son borrados. (1)

El Señor me ha bendecido con la Riqueza del *Naam*, de Su Nombre; la Meditación del Señor, a través de la Gracia del *Guru* es el objeto de mi vida. (1-Pausa)

El *Naam* es la respiración vital de mi Alma; el Nombre del Señor me guarda compañía donde sea que voy. A través de Su Nombre, el Señor me parece dulce; a través del *Naam* veo al Señor prevaleciendo en la tierra y en las aguas. (2)

A través del Nombre del Señor uno es aprobado en la Corte Divina; a través del *Naam* generaciones enteras son emancipadas. A través del Nombre del Señor todas nuestras tareas son realizadas; mi mente está imbuida en el Nombre del Señor. (3)

A través del Nombre del Señor se me quita el miedo; a través del Señor mis idas y venidas cesan. Dice *Nanak*, bendecido por el *Guru* encontré a mi Dios, el Tesoro de Virtud, y ahora habito en la Paz del Equilibrio. (4-2-4)



ਗੋਂਡ ਮਹਲਾ ੫ ॥ ਨਿਮਾਨੇ ਕਉ ਜੋ ਦੇਤੋ ਮਾਨੁ ॥ ਸਗਲ ਭੂਖੇ ਕਉ ਕਰਤਾ ਦਾਨੁ ॥ ਗਰਭ ਘੋਰ ਮਹਿ ਰਾਖਨਹਾਰੁ ॥ ਤਿਸੁ ਠਾਕੁਰ ਕਉ ਸਦਾ ਨਮਸਕਾਰੁ ॥੧॥ ਐਸੇ ਪ੍ਰਭੁ ਮਨ ਮਾਹਿ ਧਿਆਇ ॥ ਘਟਿ ਅਵ-ਘਟਿ ਜਤ ਕਤਹਿ ਸਹਾਇ ॥੧॥ ਰਹਾਉ ॥ ਰੰਕੁ ਰਾਉ ਜਾ ਕੈ ਏਕ ਸਮਾਨਿ ॥ ਕੀਟ ਹਸਤਿ ਸਗਲ ਪੁਰਾਨ ॥ ਬੀਓ ਪੁਛਿ ਨ ਮਸਲਤਿ ਧਰੈ ॥ ਜੋ ਕਿਛੁ ਕਰੈ ਸੁ ਆਪਹਿ ਕਰੈ ॥੨॥ ਜਾ ਕਾ ਅੰਤੁ ਨ ਜਾਨਸਿ ਕੋਇ ॥ ਆਪੇ ਆਪਿ ਨਿਰੰਜਨੁ ਸੋਇ ॥ ਆਪਿ ਅਕਾਰੁ ਆਪਿ ਨਿਰੰਕਾਰੁ ॥ ਘਟ ਘਟ ਘਟਿ ਸਭ ਘਟ ਆਧਾਰੁ ॥੩॥ ਨਾਮ ਰੰਗਿ ਭਗਤ ਭਏ ਲਾਲ ॥ ਜਸੁ ਕਰਤੇ ਸੰਤ ਸਦਾ ਨਿਹਾਲ ॥ ਨਾਮ ਰੰਗਿ ਜਨ ਰਹੇ ਅਘਾਇ ॥ ਨਾਨਕ ਤਿਨ ਜਨ ਲਾਗੈ ਪਾਇ ॥੪॥੩॥੫॥ ਗੋਂਡ ਮਹਲਾ ੫ ॥ ਜਾ ਕੈ ਸੰਗਿ ਇਹੁ ਮਨੁ ਨਿਰਮਲੁ ॥ ਜਾ ਕੈ ਸੰਗਿ ਹਰਿ ਹਰਿ ਸਿਮਰਨੁ ॥ ਜਾ ਕੈ ਸੰਗਿ ਕਿਲਬਿਖ ਹੋਹਿ ਨਾਸ ॥ ਜਾ ਕੈ ਸੰਗਿ ਰਿਦੈ ਪਰਗਾਸ ॥੧॥ ਸੇ ਸੰਤਨ ਹਰਿ ਕੇ ਮੇਰੇ ਮੀਤ ॥ ਕੇਵਲ ਨਾਮੁ ਗਾਈਐ ਜਾ ਕੈ ਨੀਤ ॥੧॥ ਰਹਾਉ ॥ ਜਾ ਕੈ ਮੰਤ੍ਰਿ ਹਰਿ ਹਰਿ ਮਨਿ ਵਸੈ ॥ ਜਾ ਕੈ ਉਪਦੇਸਿ ਭਰਮੁ ਭਉ ਨਸੈ ॥ ਜਾ ਕੈ ਕੀਰਤਿ ਨਿਰਮਲ ਸਾਰ ॥ ਜਾ ਕੀ ਰੇਨੁ ਬਾਂਛੈ ਸੰਸਾਰ ॥੨॥ ਕੋਟਿ ਪਤਿਤ ਜਾ ਕੈ ਸੰਗਿ ਉਧਾਰ ॥ ਏਕੁ ਨਿਰੰਕਾਰੁ ਜਾ ਕੈ ਨਾਮ ਅਧਾਰ ॥ ਸਰਬ ਜੀਆਂ ਕਾ ਜਾਨੈ ਭੋਉ ॥ ਕ੍ਰਿਪਾ ਨਿਧਾਨ ਨਿਰੰਜਨ ਦੇਉ ॥੩॥ ਪਾਰਬ੍ਰਹਮ ਜਬ ਭਏ ਕ੍ਰਿਪਾਲ ॥ ਤਬ ਭੇਟੇ

ਗੁਰ ਸਾਧ ਦਇਆਲ ॥ ਦਿਨੁ ਰੈਣਿ ਨਾਨਕੁ ਨਾਮੁ ਧਿਆਏ ॥ ਸੂਖ ਸਹਜ ਆਨੰਦ ਹਰਿ ਨਾਏ ॥੪॥੪॥੬॥ ਗੋਂਡ ਮਹਲਾ ੫ ॥ ਗੁਰ ਕੀ ਮੂਰਤਿ ਮਨ ਮਹਿ ਧਿਆਨੁ ॥ ਗੁਰ ਕੈ ਸਬਦਿ ਮੰਤ੍ਰੁ ਮਨੁ ਮਾਨ ॥ ਗੁਰ ਕੇ ਚਰਨ ਰਿਦੈ ਲੈ ਧਾਰਉ ॥ ਗੁਰੁ ਪਾਰਬ੍ਰਹਮੁ ਸਦਾ ਨਮਸਕਾਰਉ ॥੧॥ ਮਤ ਕੋ ਭਰਮਿ ਭੁਲੈ ਸੰਸਾਰਿ ॥ ਗੁਰ ਬਿਨੁ ਕੋਇ ਨ ਉਤਰਸਿ ਪਾਰਿ ॥੧॥ ਰਹਾਉ ॥ ਭੁਲੇ ਕਉ ਗੁਰਿ ਮਾਰਗਿ ਪਾਇਆ ॥ ਅਵਰ ਤਿਆਗਿ ਹਰਿ ਭਗਤੀ ਲਾਇਆ ॥ ਜਨਮ ਮਰਨ ਕੀ ਤ੍ਰਾਸ ਮਿਟਾਈ ॥ ਗੁਰ ਪੂਰੇ ਕੀ ਬੇਅੰਤ ਵਡਾਈ ॥੨॥ ਗੁਰ ਪ੍ਰਸਾਦਿ ਊਰਧ ਕਮਲ ਬਿਗਾਸ ॥ ਅੰਧਕਾਰ ਮਹਿ ਭਇਆ ਪ੍ਰਗਾਸ ॥ ਜਿਨਿ ਕੀਆ ਸੇ ਗੁਰ ਤੇ ਜਾਨਿਆ ॥ ਗੁਰ ਕਿਰਪਾ ਤੇ ਮੁਗਧ ਮਨੁ ਮਾਨਿਆ ॥੩॥ ਗੁਰੁ ਕਰਤਾ ਗੁਰੁ ਕਰਣੈ ਜੋਗੁ ॥ ਗੁਰੁ ਪਰਮੇਸਰੁ ਹੈ ਭੀ ਹੋਗੁ ॥ ਕਹੁ ਨਾਨਕ ਪ੍ਰਭਿ ਇਹੈ ਜਨਾਈ ॥ ਬਿਨੁ ਗੁਰ ਮੁਕਤਿ ਨ ਪਾਈਐ ਭਾਈ ॥੪॥੫॥੭॥ ਗੋਂਡ ਮਹਲਾ ੫ ॥ ਗੁਰੁ ਗੁਰੁ ਗੁਰੁ ਕਰਿ ਮਨ ਮੋਰ ॥ ਗੁਰੁ ਬਿਨਾ ਮੈ ਨਾਹੀ ਹੋਰ ॥ ਗੁਰ ਕੀ ਟੇਕ ਰਹਹੁ ਦਿਨੁ ਰਾਤਿ ॥ ਜਾ ਕੀ ਕੋਇ ਨ ਮੋਟੈ ਦਾਤਿ ॥੧॥ ਗੁਰੁ ਪਰਮੇਸਰੁ ਏਕੋ ਜਾਣੁ ॥ ਜੋ ਤਿਸੁ ਭਾਵੈ ਸੋ ਪਰਵਾਣੁ ॥੧॥ ਰਹਾਉ ॥ ਗੁਰ ਚਰਣੀ ਜਾ ਕਾ ਮਨੁ ਲਾਗੈ ॥ ਦੁਖੁ ਦਰਦੁ ਭ੍ਰਮੁ ਤਾ ਕਾ ਭਾਗੈ ॥ ਗੁਰ ਕੀ ਸੇਵਾ ਪਾਏ ਮਾਨੁ ॥ ਗੁਰ ਊਪਰਿ ਸਦਾ ਕੁਰਬਾਨੁ ॥੨॥

gond mehla 5.  
nimane ka-o yo deto man.  
sagal bhukje ka-o karta dan.  
garabh ghor meh rakjanjar.  
tis thakur ka-o sada namaskar. ||1||  
eso parabh man maji Dhi-a-e.  
ghat avghat yat kateh saja-e. ||1|| raja-o.  
rank ra-o ya ke ek saman.  
kit jasat sagal puran.  
bi-o puchh na maslat Dhare.  
yo kichh kare so apeh kare. ||2||  
ya ka ant na yanas ko-e.  
ape ap niranyan so-e.  
ap akar ap nirankar.  
ghat ghat ghat sabh ghat aDhar. ||3||  
nam rang bhagat bha-e lal.  
yas karte sant sada nihal.  
nam rang yan raje agha-e.  
Nanak tin yan lage pa-e. ||4||3||5||  
gond mehla 5.  
ya ke sang ih man nirmal.  
ya ke sang jar jar simran.  
ya ke sang kilbiki johi nas.  
ya ke sang ride pargas. ||1||  
se santan jar ke mere mit.  
keval nam ga-i-e ya ke nit. ||1|| raja-o.  
ya ke mantar jar jar man vase.  
ya ke updes bharam bha-o nase.  
ya ke kirat nirmal sar.  
ya ki ren ba<sup>N</sup>chhe sansar. ||2||  
kot patit ya ke sang uDhar.  
ek nirankar ya ke nam aDhar.  
sarab yi-a<sup>N</sup> ka yane bhe-o.  
kirpa niDhan niranyan de-o. ||3||  
parbarahm yab bha-e kirpal.  
tab bhete gur saDh da-i-al.

Página 864

din ren Nanak nam Dhi-a-e.  
sukj sahy anand jar na-e. ||4||4||6||  
gond mehla 5.  
gur ki murat man meh Dhi-an.  
gur ke sabad mantar man man.  
gur ke charan ride le Dhara-o.  
gur parbarahm sada namaskara-o. ||1||  
mat ko bharam bhule sansar.  
gur bin ko-e na utras par. ||1|| raja-o.  
bhule ka-o gur marag pa-i-a.  
avar ti-ag jar bhagti la-i-a.  
yanam maran ki taras mita-i.  
gur pure ki be-ant vada-i. ||2||  
gur parsad uraDh kamal bigas.  
anDhkar meh bha-i-a pargas.  
yin ki-a so gur te yani-a.  
gur kirpa te mugaDh man mani-a. ||3||  
gur karta gur karne yog.  
gur parmesar he bji jog.  
kajo Nanak parabh ihe yana-i.  
bin gur mukat na pa-i-e bha-i. ||4||5||7||  
gond mehla 5.  
guru guru gur kar man mor.  
guru bina me naji jor.  
gur ki tek rahhu din rat.  
ya ki ko-e na mete dat. ||1||  
gur parmesar eko yan.  
yo tis bhave so parvan. ||1|| raja-o.  
gur charni ya ka man lage.  
dukj darad bharam ta ka bhage.  
gur ki seva pa-e man.  
gur upar sada kurban. ||2||

**Gond, Mejl Guru Aryan, Quinto Canal Divino.**

El Señor que bendice con honor a los que no lo tienen, Quien sacia el hambre del mundo entero, Quien nos protege en las profundidades del vientre materno, ante ese Señor, mi Dios, me postro en Eterna Reverencia. (1)  
Medita en ese Señor, tu Maestro Glorioso, Quien te guarda compañía dentro y afuera. (1-Pausa)  
Ante el Cual el rico y el pobre son lo mismo, y Quien sostiene, de la misma forma, a la hormiga que al elefante. El Señor hace por Sí Mismo lo que desea y no busca consejo de nadie. (2)  
Su Fin nadie lo conoce; Él es Auto Existente, Inmaculado y Desapegado.  
Su Forma es sin forma; sí, Él es lo más Importante en los corazones de sus seres. (3)  
Los Devotos del Señor están siempre imbuidos en el Amor del Señor, y cantando la Alabanza del Señor, los Santos son bendecidos.  
Los Devotos del Señor están saciados con Su Nombre y así *Nanak* se postra a Sus Pies. (4-3-5)

**Gond, Mejl Guru Aryan, Quinto Canal Divino.**

Asociándose con los santos nuestras mentes se vuelven inmaculadas; ahí uno contempla al Señor y tan sólo el toque de ellos nos limpia de nuestros errores. En su Compañía la mente es iluminada; los Santos del Señor son mis amigos y compañeros. En Su Recinto se canta siempre el Nombre del Señor. (1-Pausa)  
A través de Su Instrucción, el Señor viene a habitar en nuestra mente. Su Sabiduría hace que la duda y el miedo desaparezcan; cantando Su Alabanza uno conoce la Esencia Pura del Señor, sí, el mundo entero añora el Polvo de Sus Pies. (2)  
Asociándose a ellos millones de malhechores son salvados, pues se apoyan sólo en el Nombre Absoluto. El Señor conoce el estado íntimo de cada Alma; Él es nuestro Tesoro de Misericordia, Inmaculado, y es nuestro Único Dios. (3)

Cuando, Él, el Señor Trascendente, nos muestra Su Misericordia, entonces conocemos al Santo *Guru*.  
**P. 864.**  
*Nanak* medita en el *Naam*, noche y día, pues a través del Nombre del Señor es bendecido con Paz y Éxtasis. (4-4-6)

**Gond, Mejl Guru Aryan, Quinto Canal Divino.**

Habita en la Visión del *Guru* y acepta la Validez de Dios, pues así lo indica la Palabra del *Shabd* del *Guru*. Enaltece los Pies del *Guru* en tu mente y póstrate siempre ante tu *Guru*, tu Supremo Señor. (1)  
Sabe que sin el *Guru* nadie es llevado a través del mar de la existencia. (1-Pausa)  
El *Guru* muestra el camino a los que se han perdido, nos hace olvidar al otro y nos permite dedicar nuestra Alabanza al Señor.  
Él destruye el miedo de las reencarnaciones; sí, la Gloria de mi *Guru* es Infinita. (2)  
Por la Gracia del *Guru*, el Loto invertido de mi corazón florece y mi mente, envuelta en la más profunda oscuridad de la ignorancia, es iluminada. Ahora a través del *Guru* he conocido a mi Creador; es por la Gracia del *Guru* que la mente ignorante ha llegado a creer. (3)  
El *Guru* es el Creador, la Causa de causas; el *Guru* es Dios y Dios es el *Guru* y siempre lo será.  
Dice *Nanak*, lo que el Señor me ha revelado, es que sin el *Guru* nadie es emancipado. (4-5-7)

**Gond, Mejl Guru Aryan, Quinto Canal Divino.**

Oh mi mente, recita el Nombre del *Guru*, pues sin el *Guru* uno no se apoya en nada.  
Ten al *Guru* como tu Único Soporte, Su Bondad nadie La puede resistir. (1)  
Mira al *Guru* y a Dios como si fueran Uno y acepta lo que sea Su Voluntad. (1-Pausa)  
El que está entonado en los Pies del *Guru*, calma sus aficciones; sus dudas y dolores desaparecen.  
Es a través del Servicio del *Guru* que uno obtiene Honor; ofrezco siempre mi ser en sacrificio al *Guru*. (2)

ਗੁਰ ਕਾ ਦਰਸਨੁ ਦੇਖਿ ਨਿਹਾਲ ॥ ਗੁਰ ਕੇ ਸੇਵਕ ਕੀ ਪੂਰਨ ਘਾਲ ॥ ਗੁਰ ਕੇ ਸੇਵਕ ਕਉ ਦੁਖੁ ਨ ਬਿਆਪੈ ॥ ਗੁਰ ਕਾ ਸੇਵਕੁ ਦਹ ਦਿਸਿ ਜਾਪੈ ॥੩॥ ਗੁਰ ਕੀ ਮਹਿਮਾ ਕਥਨੁ ਨ ਜਾਇ ॥ ਪਾਰਬ੍ਰਹਮੁ ਗੁਰੁ ਰਹਿਆ ਸਮਾਇ ॥ ਕਹੁ ਨਾਨਕ ਜਾ ਕੇ ਪੂਰੇ ਭਾਗ ॥ ਗੁਰ ਚਰਣੀ ਤਾ ਕਾ ਮਨੁ ਲਾਗ ॥੪॥੬॥੮॥ ਗੋਂਡ ਮਹਲਾ ੫ ॥ ਗੁਰੁ ਮੇਰੀ ਪੂਜਾ ਗੁਰੁ ਗੋਬਿੰਦੁ ॥ ਗੁਰੁ ਮੇਰਾ ਪਾਰਬ੍ਰਹਮੁ ਗੁਰੁ ਭਗਵੰਤੁ ॥ ਗੁਰੁ ਮੇਰਾ ਦੇਉ ਅਲਖ ਅਭੇਉ ॥ ਸਰਬ ਪੂਜ ਚਰਨ ਗੁਰ ਸੇਉ ॥੧॥ ਗੁਰ ਬਿਨੁ ਅਵਰੁ ਨਾਹੀ ਮੈ ਥਾਉ ॥ ਅਨਦਿਨੁ ਜਪਉ ਗੁਰੂ ਗੁਰ ਨਾਉ ॥੧॥ ਰਹਾਉ ॥ ਗੁਰੁ ਮੇਰਾ ਗਿਆਨੁ ਗੁਰੁ ਰਿਦੈ ਧਿਆਨੁ ॥ ਗੁਰੁ ਗੋਪਾਲੁ ਪੁਰਖੁ ਭਗਵਾਨੁ ॥ ਗੁਰ ਕੀ ਸਰਣਿ ਰਹਉ ਕਰ ਜੋਰਿ ॥ ਗੁਰੂ ਬਿਨਾ ਮੈ ਨਾਹੀ ਹੋਰੁ ॥੨॥ ਗੁਰੁ ਬੋਹਿਥੁ ਤਾਰੇ ਭਵ ਪਾਰਿ ॥ ਗੁਰ ਸੇਵਾ ਜਮ ਤੇ ਛੁਟਕਾਰਿ ॥ ਅੰਧਕਾਰ ਮਹਿ ਗੁਰ ਮੰਤ੍ਰੁ ਉਜਾਰਾ ॥ ਗੁਰ ਕੈ ਸੰਗਿ ਸਗਲ ਨਿਸਤਾਰਾ ॥੩॥ ਗੁਰੁ ਪੂਰਾ ਪਾਈਐ ਵਡਭਾਗੀ ॥ ਗੁਰ ਕੀ ਸੇਵਾ ਦੂਖੁ ਨ ਲਾਗੀ ॥ ਗੁਰ ਕਾ ਸਬਦੁ ਨ ਮੈਟੈ ਕੋਇ ॥ ਗੁਰੁ

ਨਾਨਕੁ ਨਾਨਕੁ ਹਰਿ ਸੋਇ ॥੪॥੭॥੯॥ ਗੋਂਡ ਮਹਲਾ ੫ ॥ ਰਾਮ ਰਾਮ ਸੰਗਿ ਕਰਿ ਬਿਉਹਾਰ ॥ ਰਾਮ ਰਾਮ ਰਾਮ ਪ੍ਰਾਨ ਅਧਾਰ ॥ ਰਾਮ ਰਾਮ ਰਾਮ ਕੀਰਤਨੁ ਗਾਇ ॥ ਰਮਤ ਰਾਮੁ ਸਭ ਰਹਿਓ ਸਮਾਇ ॥੧॥ ਸੰਤ ਜਨਾ ਮਿਲਿ ਬੋਲਹੁ ਰਾਮ ॥ ਸਭ ਤੇ ਨਿਰਮਲ ਪੂਰਨ ਕਾਮ ॥੧॥ ਰਹਾਉ ॥ ਰਾਮ ਰਾਮ ਧਨੁ ਸੰਚਿ ਭੰਡਾਰ ॥ ਰਾਮ ਰਾਮ ਰਾਮ ਕਰਿ ਆਹਾਰ ॥ ਰਾਮ ਰਾਮ ਵੀਸਰਿ ਨਹੀ ਜਾਇ ॥ ਕਰਿ ਕਿਰਪਾ ਗੁਰਿ ਦੀਆ ਬਤਾਇ ॥੨॥ ਰਾਮ ਰਾਮ ਰਾਮ ਸਦਾ ਸਹਾਇ ॥ ਰਾਮ ਰਾਮ ਰਾਮ ਲਿਵ ਲਾਇ ॥ ਰਾਮ ਰਾਮ ਜਪਿ ਨਿਰਮਲ ਭਏ ॥ ਜਨਮ ਜਨਮ ਕੇ ਕਿਲਬਿਖ ਗਏ ॥੩॥ ਰਮਤ ਰਾਮ ਜਨਮ ਮਰਣੁ ਨਿਵਾਰੈ ॥ ਉਚਰਤ ਰਾਮ ਭੈ ਪਾਰਿ ਉ-ਤਾਰੈ ॥ ਸਭ ਤੇ ਉਚ ਰਾਮ ਪਰਗਾਸ ॥ ਨਿਸਿ ਬਾਸੁਰ ਜਪਿ ਨਾਨਕ ਦਾਸ ॥੪॥੮॥੧੦॥ ਗੋਂਡ ਮਹਲਾ ੫ ॥ ਉਨ ਕਉ ਖਸਮਿ ਕੀਨੀ ਠਾਕਹਾਰੇ ॥ ਦਾਸ ਸੰਗ ਤੇ ਮਾਰਿ ਬਿਦਾਰੇ ॥ ਗੋਬਿੰਦ ਭਗਤ ਕਾ ਮਹਲੁ ਨ ਪਾਇਆ ॥ ਰਾਮ ਜਨਾ ਮਿਲਿ ਮੰਗਲੁ ਗਾਇਆ ॥੧॥ ਸਗਲ ਸ੍ਰਿਸਟਿ ਕੇ ਪੰਚ ਸਿਕਦਾਰ ॥ ਰਾਮ ਭਗਤ ਕੇ ਪਾਨੀਹਾਰ ॥੧॥ ਰਹਾਉ ॥ ਜਗਤ ਪਾਸ ਤੇ ਲੇਤੇ ਦਾਨੁ ॥ ਗੋਬਿੰਦ ਭਗਤ ਕਉ ਕਰਹਿ ਸਲਾਮੁ ॥ ਲੂਟਿ ਲੋਹਿ ਸਾਕਤ ਪਤਿ ਖੋਵਹਿ ॥ ਸਾਧ ਜਨਾ ਪਗ ਮਲਿ ਮਲਿ ਧੋਵਹਿ ॥੨॥

gur ka darsan dekḯ nihal.  
gur ke sevak kī puran ḡhal.  
gur ke sevak ka-o dukḯ na bi-ape.  
gur ka sevak dah dis yape. ॥3॥  
gur kī majima kathan na ya-e.  
parbarahm gur raji-a sama-e.  
kajo Nanak ya ke pure bhag.  
gur charṇi ta ka man lag. ॥4॥6॥8॥  
gond mehla 5.  
gur meri puya gur gobind.  
gur mera parbarahm gur bhagvant.  
gur mera de-o alakḯ abhe-o.  
sarab puy charan gur se-o. ॥1॥  
gur bin avar naji me tha-o.  
an-din yapa-o guru gur na-o. ॥1॥ raja-o.  
gur mera gi-an gur ride Dhi-an.  
gur gopal purakḯ bhagvan.  
gur kī saran raja-o kar yor.  
guru bina me naji jor. ॥2॥  
gur bojith tare bhav par.  
gur seva yam te chhutkar.  
anDhkar meh gur mantar uyara.  
gur ke sang sagal nistara. ॥3॥  
gur pura pa-i-e vadbhagi.  
gur kī seva dukḯ na lagi.  
gur ka sabad na mete ko-e.  
gur Nanak Nanak jar so-e. ॥4॥7॥9॥

Página 865

gond mehla 5.  
ram ram sang kar bi-uhar.  
ram ram ram paran aDhar.  
ram ram ram kirtan ga-e.  
ramat ram sabh raji-o sama-e. ॥1॥  
sant yana mil bolhu ram.  
sabh te nirmal puran kam. ॥1॥ raja-o.  
ram ram Dhan sanch bhandar.  
ram ram ram kar ajar.  
ram ram visar naji ya-e.  
kar kirpa gur di-a batā-e. ॥2॥  
ram ram ram sada saja-e.  
ram ram ram liv la-e.  
ram ram yap nirmal bha-e.  
yanam yanam ke kilbikḯ ga-e. ॥3॥  
ramat ram yanam maran nivare.  
uchrat ram bhe par utare.  
sabh te uch ram pargas.  
nis basur yap Nanak das. ॥4॥8॥10॥  
gond mehla 5.  
un ka-o kjasam kini thakjare.  
das sang te mar bidare.  
gobind bhagat ka majal na pa-i-a.  
ram yana mil mangal ga-i-a. ॥1॥  
sagal sarisat ke panch sikdar.  
ram bhagat ke panijar. ॥1॥ raja-o.  
yagat pas te lete dan.  
gobind bhagat ka-o karaji salam.  
lut lei sakat pat kjoveh.  
saDh yana pag mal mal Dhoveh. ॥2॥

Teniendo la Visión del *Guru* uno es bendecido; el Devoto del *Guru* vive satisfecho y nunca le aflige el dolor. Sí, el Devoto del *Guru* se vuelve conocido en todas partes. (3)  
Uno no podría recitar la Alabanza del *Guru*, pues el *Guru* se ha inmergido en el Dios Supremo. Dice *Nanak*, aquél que es bendecido con un Destino Perfecto, es entonado en los Pies del *Guru*. (4-6-8)

**Gond, Mejl Guru Aryan, Quinto Canal Divino.**

Alabo sólo al *Guru*, pues mi *Guru* es Dios; mi *Guru* es el Señor Trascendente, Él es el Dios de Gloria. El *Guru* es el Dios, Incognoscible y Misterioso; así yo sirvo a los Pies del Señor que son alabados por todos. (1)  
No tengo ningún otro lugar a donde ir más que al *Guru*; por eso medito siempre en el Nombre *Guru, Guru*. (1-Pausa)

El *Guru* es mi Sabiduría y no contemplo a nadie en mi corazón más que a Él.  
Mi *Guru* es el Maestro de la Tierra, el Ser Cósmico, el Dios Glorioso.  
Me conservo siempre en el Refugio del *Guru* orando con mis palmas juntas, y no tengo a nadie en quien apoyarme más que en Él. (2)

El *Guru* es el Barco con el que cruzamos el mar de la existencia.  
A través del Servicio del *Guru* uno es liberado de las garras de la muerte.  
En los abismos de la oscuridad el *Mantra* del *Guru* es la Única Luz; es en la asociación con el *Guru* que uno es totalmente redimido. (3)  
Por una buena fortuna uno encuentra al *Guru* Perfecto y a través del Servicio del *Guru* a uno no le aflige ningún dolor. Nadie puede destruir la Palabra Eterna del *Guru*; sí, *Nanak* es el *Guru*, pues *Nanak* es Dios (4-7-9)     **P. 865.**

**Gond, Mejl Guru Aryan, Quinto Canal Divino.**

Relaciónate sólo con el Señor, *Ram, Ram*; el Señor *Ram, Ram, Ram*, es el Soporte mismo de la Respiración de tu Vida. Canta siempre el *Kirtan* de las Alabanzas de tu Señor *Ram, Ram, Ram*, pues Él esta siempre presente, siempre prevaleciendo en todo. (1)  
Asóciate con los Santos y recita el Nombre de Dios, pues esta es la Tarea Piadosa, y de más alto Mérito. (1-Pausa)

Junta las Riquezas de tu Señor, el Dios, y siente al Nombre del Señor como lo más Bello en ti.  
Nunca te olvides de Él, pues con Él eres bendecido por el *Guru* en Su Misericordia. (2)  
Dios es siempre nuestro Soporte, nuestro Único Santuario; entona entonces tu ser en tu Señor, tu Dios. Contemplando al Señor uno es purificado y todos nuestros errores acumulados de las pasadas encarnaciones son erradicados. (3)  
Recitando el Nombre del Señor uno se sobrepone a la ronda de nacimientos y muertes.  
Recitando el Nombre de Dios uno es llevado a través del mar de la existencia.  
Lo más sublime es que el Señor florezca en el corazón de uno; así que habita siempre, dice *Nanak*, en ese Señor, del cual eres esclavo. (4-8-10)

**Gond, Mejl Guru Aryan, Quinto Canal Divino.**

Mi Maestro ha canalizado mis cinco pasiones y las ha asustado para que ya no se asocien connigo. Como no encontraron la Mansión del Devoto del Señor abierta, no pudieron entrar.  
Por ello los Esclavos del Señor cantan llenos de Dicha y en Éxtasis. (1)  
Esos cinco ladrones rigen el mundo entero, pero deseosamente se vuelven los esclavos el Devoto del Señor. (1-Pausa)

Ellos ponen sus demandas en el mundo entero, pero saludan en reverencia siempre a los Devotos del Señor; roban y ultrajan a los amantes de *Maya*, pero lavan con Amor los Pies de los Santos del Señor. (2)